CIN No:- L24230PB2006PLC030341 GST No:- 02AAHCA5390H2ZT





Date 15th March - 2023

Ref. No. ANG. 122-23/BSE-109

To

Department of Corporate Affairs **BSE Limited**P.J. Towers, Dalal Street

Mumbai -400001

Ref: Script code - 540694

Sub: Submission of Newspaper advertisement with regard to intimation of Extra Ordinary General Meeting to the shareholders.

Dear Sir/Madam,

Pursuant to Regulation 30 & 47 of SEBI (Listing Obligation and Disclosure Requirements) Regulations, 2015, please find enclosed herewith copies of Newspaper Advertisement published on 13th March, 2023, one in the English Newspaper having nationwide circulation-Business Standard and one in Vernacular Newspaper – Desh Sewak intimating the shareholders about Extra Ordinary General Meeting of our company to be held on 01st April, 2023 at 12:00 P.M through Video Conferencing/other Audio-Visual Means (OAVM).

Kindly take the same on your record.

Thanking you Yours' faithfully

For ANG Lifesciences India Limited

Renu Kaur Digitally signed by flow flow (Art mit, senhysib. 23.54% of CHTSIs and CHTSI

Renu Kaur Company secretary M. No. A62402 6

#### CORRIGENDUM

This is with reference to the Postal Ballot Notice of ONE POINT ONE SOLUTIONS LIMITED which was published on 11.03.2023, wherein bottom date was mentioned December 9, 2023, the date should be read as March 10, 2023.

The error occurred inadvertently is regretted.



#### **GRAPHITE INDIA LIMITED**

CIN : L10101WB1974PLC094602 Regd. Office: 31, Chowringhee Road, Kolkata 700016 Phone No. : 91334002 9600, Fax No. : 9133 2249 6420 Email: corp\_secy@granhiain-rile\_core

#### NOTICE TO SHAREHOLDERS

Sub: Transfer of Equity Shares of the Company in respect of whici dividend has not been claimed for seven consecutive year to investor Education and Protection Fund (IEPF) Authority

Sub: Transfer of Equity Shares of the Company in respect of which dividend has not been claimed for seven consecutive years to Investor Education and Protection Fund (IEPP) Authority Shareholdes are hereby informed that pursuant to the provisions of investor Education and Protection Fund Authority (Accounting, Audit, Transfer and Refund) Rules, 2016 (the Rules the International Authority (Accounting, Audit, Transfer and Refund) Rules, 2016 (the Rules the International year 2015-16, which Board of Directors on March 16, 2016, for the financial year 2015-16, which Board of Directors on March 16, 2016, for the financial year 2015-16, which Board of Directors on March 16, 2016, for the financial year 2015-16, which Board of Directors on March 16, 2016, for the financial year 2015-16, which Board of Directors on March 16, 2016, for the financial year 2015-16, which Board of Directors on March 16, 2016, for the Rules, Incompliance to the Rules, the Company has communicated as per the procedure set out in the Rules.

In compliance to the Rules, the Company has communicated and individually to the concerned shareholders and the dated as available on our website. Shareholders concerned may refer to the web-link: http://www.graphiteindia.com/New/investor\_relation.aspx to verify the class of the concerned shareholder holding shares in physical form and vinose share reliable to be transferred. Concerned shareholder holding shares in physical form and vinose share reliable to the transferred of EPF. The original share certificate into DEMAT form and transfer in favour of IEPF. The original share certificate into DEMAT form and transfer in favour of IEPF. The original share certificate into DEMAT form and transfer in demandiated form may note that the Company shall inform the depository by way of corporate a demandiated for share in director in the name of original shareholder will stand automatically cancelled and be deemed non-insepticable. On onemed shareholders on one before March 31, 2003, the Company with dividend as i

may claim to be continued in a continue on the Rules. For any queries on the above the Contact No. 022-4918 6000, email: mt@linkintime.co.in.

Contact No. 022-4918 6000, email: mt@linkintime.co.in.

Shire of Contact No. 022-4918 6000, email: mt@linkintime.co.in.

Shire of Contact No. 022-4918 6000, email: mt@linkintime.co.in.

Shire of Contact No. 023-4918 6000, email: mt@linkintime.co.in.

Shire of Contact No. 023-4918 6000, email: mt@linkintime.co.in.

Place : Kolkata Date : 11/03/2023 Company Secretary FORM NO. CAA. 2

Parasuart to Section 29. (3) and rule 6 and 7);

BEFORE THE HOWELE MATIONAL COMPANY LAW TRIBE
CHEMINAL UNIVERSITY OF THE ASSAULT THAN TO THE
OTHER OFFERS OF THE ASSAULT THAN THE PLOT, BASIN
CHEMINAL OF THE ASSAULT THAN THE ASSAULT OF THE ASSAULT THAN THE ASSAULT OF ASSAULT THAN THE ASSAULT OF THE ASSAULT THAN THE ASSAULT OF THE ASSA

Ganesh as directed therein further notice is hereby given that a nithee of the sald company will be held in Executive Zone, alai, Chennai 600 002 on Monday the 17th day of April and nlace the stakeholders and/or their Authorised

presentatives (where ever applicable) are requested to attend.

sizes of the said Scheme of Arrangement, can be obtained free of charge from the
iditator Mr. Ashok Seshadri, at A2, Dynamic Flats, Parangusapuram Street
iambakkam, Chennal 6000240 electronically through assolution resemblement tole National Company Law Tribunal has appointed Mr. N.K. Bh y as the Chairman for the meeting and Mr. Jerin Ashar Solan as the

he above mentioned Scheme of Arrangement will be subject to sub-he Hon'ble National Company Law Tribunal, Divisional Bench II. this 13th day of March 2023

Mr. Ashek Seshatri IBBI/IPA-001/IP-P00937/2017-2018/11541 Liquidator of RASTPL -CUL Mob: 97896 72486

# E-AUCTION - PUBLIC NOTICE AKSHAYA IMAGING SYSTEMS P Ltd (in Liqu Cin : cinu28255Th2013PTC083485

BI. No	Brief Details of NRRA and the Process	Amount in lakhe	
	Total value of NRRA Assets identified for which 8 avoidance applications have been filed before the Individual Co. Chennal Bench, (offered as ONE BLOCK) treated as NRRA (Complete Botalis and terms and conditions for this offer is as presented in the Process information Memorandum (PIN) dated 13/03/2223 which is placed at web page wew.skahaya Imaging.com (in the "Public Notice" Tab)	164.29	
	EMD / Payment at the time of submission of Bid	2.00	
3.	Upset Reserve Price (Derived Present Value of the proposed payments for date 13.04.2023 @12%)	11.00	

Last date to Apply: 08th April 2023 08th April 2023 with prior appointment
Submission of BIDS: 10th April 2023 Date of E Auction: 12th April 2023, at 2.30 pm

RTALA/2022-23/01 round 39396 Sqft (3660 Sq mtr) at CONCO

Packet of Collectic

5-12- greats

5-12- greats

6-12- gre

ANG Lifesciences Quality Matters

and .

and Addendum published on February 24,2 is in with reference to the Form 6 in withing Expression of Interess ubmit resolution plan in relation to the Corporate Insohency roces of Closatel Energep Private Intered published on February all India Editions of Business Standard and Economic Times and Time and Time of the Company of the Com

Resolution Professions IBBI/PA-0191F-09058/2017-2018/10905 N0 31, Krishna, 1st Avenue 100 Feet Road, Ashok Nagar, Chenna-600083, Tamin Nad For Mis Coastal Energen Private Limite AFA Valid utptc: November 30, 2022 Date: March 12, 2025 Place: Chenna

## tık⊙na

Customer Care & Gener formation Numb -860-3000-3434

System: https://selfcare.tikona.ir

ith redressal of complaint onsumer may appeal to

Mr. Vinay Kakkar

Tikona Infinet Private Limited iglatered Office: 'Corpora', 3rd Floor, LBS Marg, lup (West), Mumbal - 4000 T: +91 22 4183 0000 F: +91 22 4183 0111 www.tikona.in CIN: U74899MH1975PLC265837

by email/fax/Post or in person

Ex No. - 022-4183 0111

ANG Lifesciences India Limited Reg: SCO-113 Darbara Complex Ranjit Avenue B Block Amritsar -143001 CIN: L24230PB2006PLC030341 | Website: www.anglifesciences.com | cs@anglifesciences.com | Tel No. : 0183-5133473

#### NOTICE OF THE EXTRA ORDINARY GENERAL MEETING

NOTICE OF THE EXTRA ORDINARY GENERAL MEETING

NOTICE is hereby given that the Extra Ordinary General Meeting (EGM) of the Members of ANO Lifesciences India Limited will be held on Saturday, 01st April, 2023 at 12.00 PM, (167) through Video Conferencing ("VC") Other Audio-Visual Means ("OAVM") to transact the businesses as set out in the Notice of EGM. In accordance with the General Circulars issued by the Ministry of Corporate Afriairs (MAC) dated begin 108, 2020, April 13, 2020, May 05, 2020, January 13, 2021, December 14, 2021, and May 05, 2022, (collectively called MCA. Circulars) and 16 Eccurials are dischange Board of India ("SEBI Circulars"), the Company has sent the Notice of the Extra Ordinary General Meeting through electronic mode only, to those Members whose e-mail addresses are registered with the Company/Registrars and Transfer Agent? Depositories. The requirement of sending physical copies for the Notice of EGM has been dispensed with vide McA Circulars and the SEBI Circular. The Notice of EGM is available on the website of the Company I.e. www.angilfesciences.com and on the Bornbay stock exchange website at www.besindia.com and alse available on the website of National Securities Depository Limited.

Pursuant to the provisions of Section 108 of the Companies Act, 2013 read with Rule 20 of the Companies Classification of Company Secretaries of India, sea also as amended from time to time, the Companies (Sezz') issued by The Institute of Company Secretaries of India, sea oah as amended from time to time, the Companies be transacted at the EGM and for this purpose, the Company has appointed NDSL to facilitate voting through electronic means.

In transactive a law 5 weekers and the extension of the extension means, establish in the Notice convening the EGM. Members are requested take note of the following:

o take note of the following: a. The remote e-Voting facility will be available during the following period:

Commencement of E-voting	Wednesday, 29th March, 2023 at 09:00 A.M.		
End of remote E-voting	Friday, 31st March, 2023 at 05:00 P.M.		

b. The cut-off date for the purpose of e-Voting is Saturday, 25th March, 2023. Members, whose names are appearing on the Register of Members on Saturday, 25th March, 2023, are entitled to vote through e-Voling, in case of any queries or issues regarding attending EOM and e-Voting, you may refer to the Frequently Afsked Questions (FAQs) and e-Voting manual available at www.evoting.ned.com under the help section or write an email to evoting direct on, in or conteat all 1900 1020 2930.

For ANG Lifesciences India Limited

This is only an advertisement for information purposes and is not a prospectus an

## **QYELS VELS FILM INTERNATIONAL LIMITED**

Corporate Identification Number: U74999TN2019PLC132235

any under the Companies Act, 2013 pursuant to a Certificate of Inc "General Information" and "Our History and Certain Other Corpora

Hegistared Office: No. 521/2, Anna Salai Nandanam Chennai - 600035, Tel: 044 - 24315541 / 542 | E-mail: info@velsfilminitemational.com | Website: www.

PROMOTER OF THE COMPANY: DR. ISHARI KADHIRVELAN GANESH

#### THE ISSUE

PUBLIC BRSUE OF 34,00,000 COUITY SHARES OF FACE VALUE OF 7 10° EACH FILLY PAID UP OF VELS FILM INTERNATIONAL LIMITED "VELS" OR TH
"COMPAIN" OR THE "BSUER") FOR CASH AT A PRICE OF 7 99° PER EQUITY SHARE (THE "ISSUE PRICE") (INCLUDING SHARE PREMIUM OF 7 99° PER EQUIT
SHARE), AGRICARTINA 5,737.32 LIAIN (THE "ISSUE") BY OUR COMPANY, OF WHICH 1,72,000 COUITY SHARES OF FACE VALUE OF 7 10° EACH PULLY PAID UP UP UP WILL BE RESERVATIONED FOR SUBSCRIPTION BY MARKET MAKET TO THE ISSUE ("MARKET MAKER RESERVATIONED FROIT POIL"). THE ISSUE STEE MARKET
MAKER RESERVATION PORTION LE. NET ISSUE OF 32,35.200 EQUITY SHARES OF FACE VALUE OF 7 10° EACH PULLY PAID UP IS HEREINAFTER RESERVATIONED OF THE POIL YEAR OF THE SAME SHARE AND THE MET ISSUE WILL CONSTITUTE ZAMES AND SAME RESPECTIVED OF THE POIL STEED FADOU UP CEUTTY
HARE CAPITAL OF THE COMPANY, FOR FURTHER DETAILS, PLEASE REFER TO SECTION TITLED "TERMS OF THE ISSUE" BESIMNING ON THE PAGE NO. 194 O

E ISSUE IS BEINE MAUE INFOUNT MELOUP MICE PROCESS IN LEWIS OF CHAPTER OF THE SECURITIES AND EXCHANGE BURNED OF MURICIPATION.

THICAL AND DESCRIBE REQUIREMENTS; REBULLATIONS, 2018 ("SERGICOR, REBULLATIONS,") SA MEMORE AND MULL 19(2)(5)(6) THE SECURITIES WITHACTS (REBULLATION) SA MEMORE AND MULL 19(2)(5)(6) THE SECURITIES WITHACTS (REBULLATION) SA MEMORE AND MULL 19(2)(5)(6) THE SECURITIES WITHACTS (REBULLATION) SA MEMORE AND MULL 19(2)(6)(6) OF THE SECURITIES AND MULL 19(2)(6) OF THE SECURITIES AND MULL 19(2) OF

### ISSUE

OPENED ON: FRIDAY, 10<sup>TH</sup> DAY, March, 2023 CLOSES ON: TUESDAY, 14TH DAY, March, 2023

FIXED PRICE ISSUE AT ₹ 99/- PER EQUITY SHARE THE ISSUE PRICE OF 99.00 IS 9.90 TIMES OF THE FACE VALUE.

MINIMUM LOT SIZE

1,200 EQUITY SHARES FOR RETAIL INDIVIDUAL INVESTORS

2,400 EQUITY SHARES AND IN MULTIPLES OF 1,200 EQUITY SHARES THEREAFTER FOR OTHER INVESTORS INCLUDING HNI/QIB CATEGORY

### CORRIGENDUM – NOTICE TO INVESTORS

is in with reference to lits Prospectian detail Prizary 27, 2023 filed and/or submitted with Registers of Compenies, Chennel (the "ROG") and the Securities of Exchange Board of India ("SEBI") in relation to the Issue. All capitalized terms seed in this notice shall, unless the outland otherwise requires, have the anilogs ascribed in the Prospectian.

Sets should not be that the Company has received email on 10th March, 2023 from Ms. Crawford Bayley & Co., Advocates & Solicitors, on behalf of Axia Aviation intel ("Axia"), a company incorporated under the lews of British Virginia Issues, containing an copy of order dated of its February 2023 passed by the Forth-Bight Dictor of Glygars at Ahmedeabor in the matter Park Wiss. Chief Company Incorporated United ("Axia") in the March 2024 Axia Axiation Ltd Versus Wiss Axiation Services ISPC Private Limited & 2 other (s) coursing the hearing in the matter to 21st February, 2023. Axop of order is a validate for public inspection at registered officer of our Company located at No. 521/2, na Salai Nandanam Chennal – 500 035, Tamil Natio, India, from 10.00 am. to 5.00 p.m. on working days until the Issue Closing Date.

In the contract retreased in Charles — One could, main head, made, fully could be co

Contamp (Proceedings Involving VES Aviation Services IFSC Private Limited:
The Contamp Agoldant viside Miss. Child Agoldanto No. 103 of 2022 (for Contempt) in Appeal from Order No. 109 of 2022 filed by Axis Aviation Luti against Veis Aviation Services IFSC Private Limited & 2 other(r) is privately regarding the non-thing of privational maintenance report (of an abrorat purchased by VEIS Aviation Services IFSC Private Limited (and Asia Adolton Limited) Individual to the Registry of No. 104 of 2022.
An application by VEIS Aviation Services IFSC Private Limited visit MCAI/1023 was masterior morthlying the fluid order dated 07th September 2022 in Appeal from Order
An 109 of 2022 and the same care to yet of aviations haveing or 17th Policyus 2023. However, at the requisit of Ada Aviation Limited, the material adaptions.
The said arroral has been registed with the name of VEIS Aviation Services IFSC Private Limited and it is the absolute owner and has processors on the asia arroral. This Private Limited with the Control of Aviation Services IFSC Private Limited and it is the absolute owner and has processors on the asia arroral. This Private Limited with the Control of Aviation Services IFSC Private Limited and it is the absolute owner and has processors on the asia arroral. This Private Limited with the Control of Aviation Services IFSC Private Limited and it is the absolute owner and has processors on the asia arroral. This private Immitted and it is the absolute owner and has processors on the asia arroral. This by the counsel on second for VEIS Aviation Services IFSC Private Limited and it is the absolute owner and has processors of the adviation of the adviation of the adviation of the Aviation Services IFSC Private Limited and it is the absolute owner and has processor of the adviation of the adviation of the Aviation Services IFSC Private Limited and it is the absolute owner and has processor of the adviation of the Aviation Services IFSC Private Limited and it is the absolute owner of the Register of the Ovit

0000

0000

on new win no...

ares have not been and will not be registered under the US Securities Act (the "Securities Act") or any state securities law in United States and old within the United States or in, or for the account or berrefit of, "U.S. persons" (as defined in the Regulations under the Securities Act), except; or from, or in a transaction not subject to the registration registraters for the Securities Act of 1933.



### KKALPANA INDUSTRIES (INDIA) LIMITED

CIN: L19202WB1985PLC039431

Regd Office: New BK Market, 16A Shakespeare Sarani, 4th Floor
Room No. 3, Kolkata - 700071, Telephone: 91-033-4064 7843

Regod Office: New Bit Market, 16A Shakespeare Sarani, 4th Floor, Room No. 3, Kolkata "2000", T. Telephone: 91-033-4064 7843
E-Mali: kolkata@kkelpana.co.in, Website: www.kkalpanagroup.com
NOTICE OF POSTAE BALLOT AND E-VOTING INC SMATION
NOTICE of POSTAE BALLOT AND E-VOTING INC SMATION
NOTICE of POSTAE BALLOT AND E-VOTING INC SMATION
Rules 20 and 22 of the Companies (Management and Administration) Rules, 2014, ("the Bules") and any other provisions of the Act read with relevant rules thereunder, as applicable, Regulation 44 of the Securities and Exchange Board of India (Lsting Obligations and Disclosure Requirements) Regulation, 2015 ("Listing Regulations") including any statutory modification(s) or re-enactment(s) thereof for the time being in force, Ministry of Corporate Affairs ("MoA") General Circulars No. 14(200 dated 8th Pair) 2020, 17(2020 dated 13th April 2020, 17(2020 dated 15th Discomber 2020, 3) (2022 dated 15th Discomber 2020, 10) (2021 dated 25th Discomber 2020, 10) (2021 dated 25th Discomber 2020, 10) (2021 dated 35th June 2021, 2022) (2012 dated 3th December 2020, 10) (2021 dated 25th Discomber 2020, 10) (202

The details are given here under:

1. Date of completion of dispatch of notice by email: Friday, 10th March 2023

Date of completion of dispatch of notice by email: Friday, 10th March 2023
 Date and time of commencement of e-voling; Tuesday, 14th March 2023 from 9.00 A.M. (IST)
 Date and time of end of e-voting; Wednesday, 12th April 2023 fill 5.00 P.M. (IST)
 The remote e-voting module shall be disabled by NSDL for voting beyond 5.00 P.M. (IST) on Wednes 12th April 2023 and accordingly voting shall not be allowed thereafter.
 All members, whose names appear in the Register of Members/Beneficial owners as on the cut-off in the Polinay 2023 far seligible for e-voting, Any person who is not a member as on the cut date should treat this notice for information purpose only.

The resolutions, if passed by requisite majority, shall be deemed to have been passed on Wednesda 12th April 2023 i.e., last day of the e-voting period and shall deemed to have been passed at a gener

meeting of the members.

The result of the postal ballot will be posted on the Company's website and the same will be communicate to the Stock Exchange where the shares of the company are listed by Friday. 14th April 2023. Information and instructions for outing through electronic means, given in the Notice of Postal Ballot, has been sent to the members through E-mail.

The voting rights shall be in proportion to their shares of the paid-up share capital of the Company as or under did talk. Incase of joint holders, only such joint holder who is highest in order of names will be entitled.

a) Once the vote on a resolution is cast by the member, the member shall not be allowed to change

By Order of the Board

Postal Ballot Notice of ONE
POINT ONE SOLUTIONS
LIMITED which was
published on 11.03.2023 wherein bottom date was mentioned December 9, 2023 the date should be read as March 10, 2023.

The error occurred inadver



#### GRAPHITE INDIA LIMITED

CIN : L10101WB1974PLC094602 Regd. Office: 31, Chowringhee Road, Kolkata 700016 Phone No. : 91334002 9600, Fax No. : 9133 2249 6420 Email: corp\_secy@graphiteindia.com Website: www.graphiteindia.com

#### NOTICE TO SHAREHOLDERS

Website: www. graphteincida.com

NOTICE TO SHAREHOLDERS

Sub: Transfer of Equity Shares of the Company in respect of which dividend has not been claimed for seven consecutive years to investor Education and Protection Fund (IEPP) Authority

Shareholders are hereby informed that pursuant to the provisions of investor functions and Protection Fund Authority Accounting, Audit, Transfer and Return Shares, 200 Authority Accounting, Audit, Transfer and Return Shares. 200 Authority Accounting the Authority Accounting Audit Transfer on which divided was unclaimed for a period of seven years will be credited to the IEPF on a fater April 19, 2023. Further, the corresponding shares on which will be considered to the IEPF on a fater and the detail of their unclaimed for seven consecutive years will also be transferred as per the procedure set out in the Rules.

In compliance to the Rules, the Company has communicated individually to the concerned shareholders and the detail of their unclaimed dividend and the Shares is able to be transferred to IEPF are its as made available to http://www.graphiteindia.com/New/investor\_relation.aps.to verify the tarsel individually to the concerned shareholder holding shares in physical form and whose share islable to be transferred to IEPF. may note that the Company would be issuing duplicate share certificate(s) in, lieu of original held by them for the purpose of manufacer shares to IEPF and upon as unit sout issue, the Company shall inform the depository by way of corporate action for transfer of shares in shorts a held and the April and the April 200 April 20

For any queries on the above matter, Shareholders are requested to contact the Companys Registrar and Share Transfer Agents, Mis Link Intime India Private Limited, C101, 247 Park, LBS Marg, Vikhroli West, Mumbai 400 083 Contact No. 022-4918 6000, email: mt@linkintime.co.in.

Place : Kolkata Date : 11/03/2023 Company Secretary FORM NO. CAA. 2
[Pursuant to Section 203 (4) and rule 8 and 71)]
BEFORE THE HOTHLE MATIONAL COMPANY LAW TRIBUMAL
CHEMIAN BINSDOAL BEACH I.
IN THE MATTER OF ALABARY TRIBUMAL
IN THE MATTER OF ALABARY TRIBUMAL
COLL.
Company Publican No EA/EA/3 of 2822
of Section 203-023 of the Companies Act 2018 Read with In
play (Code, 2018 read with Regulation 20 of IBBI (Léguldellon I
BRAINSTON 2018)

n that by an order dated the 7th March 2023 the Divi

The state of the s

The above mentioned Scheme of Arrangement will be subject to su the Horrbie National Company Law Tribunal, Divisional Banch II

#### F-AUCTION - PURI IC NOTICE AKSHAYA IMAGING SYSTEMS P Ltd (In Liquidation) CIN :CINU29253TN2013PTC083485

ice is hereby given to the public in general under the insolvency and Benkruptcy Code 201 I regulation there under, that the Not Readily Realisable Assets Identified and cover sunder (NRRA\*) of Alshaya Imaging Systems P Ltd (In Liquidation) ("AISPL") stated in Table was will be assetted by E-Autrition Bilds of Offers are invoked from present the inventors travers.

Dile Demis of Nic	Oralia die i locese	PAIRVAIN BI IOMA				
applications have been flied before the Honble NCLT, Chennal Bench, (offered as ONE BLOCK) treated as NRRA (Complete Details and terms						
EMD / Payment at the time of submi	2.00					
Upeet Reserve Price (Derived Prese for date 13.04	11.00					
st date to Apply : O8th April 2023	inspection at Liquidator's office till: O8th April 2023 with prior appointment					
domission of BIDS : 10th April 2023	Date of E Auction: 12th April 202	23, at 2.30 pm				
	Total value of NRRA Assets is applications have been find before (coffered as ONE BLCCI) treated as and conditions for this offer I information Memorandum (PRI) of web page www.askahaya Imaging. GEMD / Payment at the time of submit Upeat Reserve Price (Certrice) Press for date 13.04 at data to Apply : D8th April 2023	Total value of NRDA Assets identified for which 8 evolutions applications here home little bride to Horshi AVIZ, Charmal Bench, offitwed and SWEELOCKI treated as NRPA (Compiled bothsis and terms and considitions for the offer is a presented in the Process Information Remonstration (PRI) detect \$100,0000 and which is pisceed at who pages were skeptly in legiting come for the "Public Notice" Tabl.)  EIRO / Pegment at the time of automission of Bid  Upped Reserve Price (Cartwod Preservi Value of the proceed pymmeris to the 100 and				

#### KKALPANA INDUSTRIES (INDIA) LIMITED

CIN: L19202WB1985PLC039431

Regd Office: New BK Market, 16A Shakespeare Sarani, 4th Flo
Room No. 3, Kolkata - 700071, Telephone: 91-033-4064 7843

Room No. 3, Kolkata - 700071, Telephone: 91-033-4064 7842
E-Mail: Voltata@klaplanagroup.com
Notice is hereby given pursuant to Sections 108 and 110 of the Companies Ac, 2013 (The Act') read with Rules 20 and 22 of the Companies (Management and Ashministration) Rules, 2014, (The Rules') and any other provisions of the Act read with relevant rules thereinder, as applicable, Regulation 44 of the Securities and Exchange Board of India (Listing Obligations and Disclosure Requirements) Regulations, 2015 (Tusting Regulations) Inducting any statutory modifications (so re-enactments) thereof for the time being in foreign Regulations, 2015 (Tusting Regulations) Inducting any statutory modifications (so re-enactments) thereof for the time being in foreign. Ministry of Corporate Affairs ("MCA") General Circulars No. 14/2020 dated 8th April 2020, 17/2020 dated 8th April 2020 date 2020 d NOTICE OF POSTAL BALLOT AND E-VOTING INFORMATION

- meeting of the members.

  The result of the postal ballot will be posted on the Company's website and the same will be communicated to the Stock Exchange where the shares of the company are listed by Friday, 14th April 2023.

  Information and instructions for voting through electronic means, given in the Notice of Postal Ballot, has been sent to the members through E-mail.

  The voting rights shall be in proportion to their shares of the paid-up share capital of the Company as on cut-off date. In case of joint holders, only such joint holder who is highest in order of names will be entitled to vote.

  Members may note that:

  a) Once the vote on a resolution is cast by the member, the member shall not be allowed to change it subsequently.

- b) The Company has appointed Mr. Ashok Kumar Daga, Practicing Company Secretary as the Scrutinize to scrutinize the voting process in a fair and transparent manner.

to scrutinize the voting process in a fair and transparent manner.

I.I.n case of any queries, you may refer the Frequently Asked Questions (FAQs) for Shareholders and e voting user manual for Shareholders available at the download section of www.evoting.nsd.com or cal or: 022 - 4886 7000 / 022 - 4289 7000 or send a request at evoting@nsdl.co.in

The manner of e-voting by members holding shares in dematerialised mode/ physical mode and for members who have not registered their e-mall IDIs provided in the Notice of Postal Ballot which is sent to the members electronically, copy whereof will also be made available on the website of the Company a www.kkalpanagroup.com, and that of the Stock Exchanges i.e. SBE Limited and Calculat Stock Exchanges.

www.supuratgroup.com, and that of the Stock Exchanges i.e. BSE Limited and Calcutta Stock Exchanginited at www.besinda.com and www.cse-india.com, respectively, and at the website of NSDL at https://www.evoling.nsdl.com. By Order of the Boar

This is only an advertisement for information purposes and is not a pr

## **QYELS VELS FILM INTERNATIONAL LIMITED**

Corporate Identification Number: U74999TN2019PLC132225

Our Company was formed on October 25, 2019 as a public limited company under the Companies Act, 2013 pursuant to a Certificate of incorporation iss Registrar of Companies, Chennal. For further details of our Company, see "General Information" and "Our History and Certain Other Corporate Matters" or and 100, respective.

Registared Office: No. 521/2, Anna Salal Nandanam Chennal - 600035, Tamil Nadu, India Tal: 044 - 24315541 / 542 | E-mail: info@velsfilmintsmational.com | Website: www.velsfilmintsma Contact Parace: Mrs. Sampath Kumar Sujatha, Company Secretary and Compliance Office

PROMOTER OF THE COMPANY: DR. ISHARI KADI IIRVELAN GANESH

#### THE ISSUE

PUBLIC ISSUE OF 24,00,000 EQUITY SHARES OF FACE VALUE OF 7 10- EACH FULLY PAID UP OF YELS FLM INTERNATIONAL LIMITED "YELS" OR THE
"COMPANY" OR THE "ISSUERY) FOR CASH AT A PRICE OF 7 00- PER EQUITY SHARE (THE "ISSUE PRICE") (INCLIDING SHARE PREMIUM OF 7 00- PER EQUITY
SHARE), AGRICATION AS 27,3732 LIAMS (THE "ISSUE") BY OUR COMPANY, OF WHICH 1,72,800 EQUITY SHARES OF FACE VALUE OF 7 10- EACH FULLY OF 10UP WILL BE RESERVED FOR SUSSEDITION BY MARKET MAKER TO THE ISSUE ("MARKET MAKER RESERVATION PORTION"). THE SESSIE LESS THE MARKET
MAKER RESERVATION PORTION LE. NET HISSUE OF 22,95.00 EQUITY SHARES OF FACE VALUE OF 7 10- EACH FULLY PAID UP IS HEREIMATER REPERRAD
TO AS THE "ITS ISSUE", THE SISSE MAD THE NET ISSUE WILL CONSTITUTE 24,045, AND 25,00. RESPECTIVELY OF THE PORT SISSEL'S
HARE CAPITAL OF THE COMPANY FOR FURTHER DETAILS, PLEASE REFER TO SECTION TITLED "TERMS OF THE ISSUE" BEGINNING ON THE PAGE NO. 104 OF

THE HIGH SEENING MADE THROUGH FIXED PRICE PROCESS IN TERMS OF CHAPTR IX OF THE SECURITIES AND EXCHANGE BOARD OF INDIA (ISSUE OF CAPITAL AND DISCLOSURE REQUIREMENTS) REQULATIONS, 2016 (FEE; INCES) REGULATIONS, 25 MANDEROY AND REQUIREMENT AND RESPONSIVE AND RECEIVED RECEIVED FOR RECEIVE AND RECEIVE

## ISSUE

## OPENED ON: FRIDAY, 10™ DAY, March, 2023 CLOSES ON: TUESDAY, 14TH DAY, March, 2023

FIXED PRICE ISSUE AT ₹ 99/- PER EQUITY SHARE THE ISSUE PRICE OF 99.00 IS 9.90 TIMES OF THE FACE VALUE.

#### MINIMUM **LOT SIZE**

1,200 EQUITY SHARES FOR RETAIL INDIVIDUAL INVESTORS

2,400 EQUITY SHARES AND IN MULTIPLES OF 1,200 EQUITY SHARES THEREAFTER FOR OTHER INVESTORS INCLUDING HNI/QIB CATEGORY

#### CORRIGENDUM - NOTICE TO INVESTORS

nce to the Prospectus dated February 27, 2023 filed and/or submitted with Registrar of Compani rd of India ("SEBI") in relation to the Issue. All capitalized terms used in this notice shall, unlo

This is with reference to the Prospectus diadel February 27, 2023 filed anyor summers with reference to the Prospectus diadel February 27, 2023 filed anyor summers with reference to the Commerce of India (\*EBS\*) in relation to the issue. All explaination forms used in this notice shall, unless the context otherwise requires, here the meanings secribed in the Prospectus. Investes shall call enter that the Company has received email on 10th March, 2023 from Mys. Crawford Bayley & Co., Advocates & Solicitors, on behalf of Axia Avistion Limited (\*Nac"), a company incorporated under the laws of British Virgin Islands, containing an copy of error dard of 15th February 2023 passed by the Horbite High Court of Guigart at Ahmedian In the matter of RAMsc. Chil application no. 103 of 2023 and (Alyopeal From Order No. 109 of 2022 Axia Avideton Lid Versus Vista Aviation Services IPSC Physial Limited & 2 other (s) adjuncting the hearing in the matter to 21st Rebursy, 2022 for offered in Services IPSC Physial Limited & 2 other (s) adjuncting the hearing in the matter to 21st Rebursy, 2022 for offered in Services IPSC Physial Limited & 2 other (s) adjuncting the hearing in the matter to 21st Rebursy, 2022 for a Very Court of the Service Intellect on the control of the Court of Court of

in light of the order and the ongoing liftgation the Prospectus is being amended as fol

In light of the order and the ongoing litigation the Prospectus is being amended as follows—
in the Chapter foldor \*Outstandings Litigations and Marketal Developments\* beginning on page 149 of Prospectus and sub-titled \*Litigations involving Our Directors\* in No. No. 18. Dis Note 4 \*Other Pendings Litigations.

\*\*A. Other Pendings Litigations.

\*\*A. Other Pendings Litigations.

\*\*The Contempt Apopticition (Indigent).

\*\*The Contempt Apopticiti

On behalf of the Board of Dire

View. Him internated Limited subject to market conditions, public issue of its Equity Shares and has filed the Prospectus with the Registrar of CC.
The Prospectus shall be available on the website of SEBI at www.sebl.gov/in, the website of the Lead Manager at www.lahambattsearchine. It is the Committee of the Lieuwin Investors should not that Investment in Equity high degree of risk. For details Investors should refer to and rely on the Prospectus including the section titled "Plack Factors" beginning on page 26 which has been filed with ROC.

which has been hed with HUL.

The Equity Shares have not been and will not be registered under the US Securities Act the "Securities Act") or any state securities law in United States and may not be issued or sold within the United States or to, or for the account or benefit of, "U.S. persons" (as defined in the Regulations under the Securities Act), except pursuan to an exemption from, or in a transaction not subject to the registration requirements of the Securities Act of 1933.



omer Care & Ge Information Num 860-3000-3434

system: https://selfcare.tikona.in

with redressal of complain within stipulated period the consumer may appeal to by email/fax/Post or in persor

Mr. Vinay Kakkar

Fax No. - 022-4183 0111

Tikona infinet Private Limited egistered Office: 'Corpora', 3rd Floor, LBS Marg, dup (West), Mumbal - 4000 T: +91 22 4183 0000 F: +91 22 4183 0111 E: compliance@tikona.in www.tikona.in (CIN: U74899MH1975PLC265837

ANG Lifesciences Quality Matters 100

Reg: SCO-113 Darbara Complex Ranjit Avenue B Block Amritsar -143001 CIN: L24230PB2006PLC030341 | Website: www.anglifesciences.com | cs@anglifesciences.com | Tel No. : 0183-5133473 NOTICE OF THE EXTRA ORDINARY GENERAL MEETING

shereby given that the Extra Ordinary General Meeting (EGM) of the Members of ANG Lifescience: ed will be held on Saturday, 01st April, 2023 at 12.00 P.M. (IST) through Video Conferencing ("VC") INCLITE. Its interest grown that the Exitar Drinaraly Celenia affecting (ESN) of the Members of ANL Lesciences in India Limides will be held on Saturday, 01st April, 2023 at 12.00 PM, (187) through Viole Conferencing ("CC"). Other Audio-Visual Means; ("OAVI") to transact the businesses as set out in the Notice of ESM. In accordance with the General Circulairs sissed by the Ministry Octoproted Affairs (NICA) dated April 03, 2020, April 13, 2020, May 03, 2020, January 13, 2021, December 14, 2021, and May 05, 2022, (collectively called MCA. Circulars) and the Securities and Exchange Board of India (SEBI Circulars) has sent the Notice of the Estimated Circulars (Security 13, 2022), Collectively called SEBI Circulars), the Company has sent the Notice of the Estimated Psychiatropies and May 05, 2022, (collectively called SEBI Circulars), the Company has sent the Notice of the Estimated Psychiatropies of the Notice of ESM as a series of the Notice of ESM (Section 108 of the Companies Act, 2013 read with Rule 20 of the Companies (Management and Administration) Rules, 2014 and Regulation 4 of the ESBI (Leating Obligations and Escolaria Regulations, 2015, and the Secretaria Standard on General Meeting (SS-22) issued by The Institute of Company Secretaries of India, each as amended from time to time, the Company is revoking to 1st Members, the facility of remote e-Voting before Lifeting the ESM in respect of the Dusinesses to be tanascated

rectronic means. Setaliad instructions for remote e-Voting are given in the Notice convening the EGM. Members are requeste take note of the following: I. The remote e-Voting facility will be available during the following period:

Wednesday, 29th March, 2023 at 09:00 A.M.		
Friday, 31st March, 2023 at 05:00 P.M.		

b. The cut-off date for the purpose of e-Voling is Saturday, 25th March, 2023. Members, whose names are appearing on the Register of Members on Saturday, 25th March, 2023, are entitled to vote through e-Voling, in case of any queries or issues regarding attending EGM and e-Voling, you may refer to the Frequently Asked Questions (FAQs) and e-Volting manual available at www.evoling.nsdl.com under the help section of write an email to evolting@manual.

For ANG Lifesciences India Limited Sd/ Renu Kau Company Secretary



AAVAS FINANCIERS LIMITED
(Formerly Innown as Au HOUSING FINANCE LIMITED) (CIN: L65922RJ2011PLC034297)
Regd. & Corp. Office: 201-202, 2nd Floor, South End Square, Mansarovar Industrial Area, Jaipur.

AUCTION NOTICE Auction Dail Notice for Sale of Immovable Assets under the Econtrisation and Reconstruction of Financial Assets and Enforcement of Security interest Act, 2002 read with provide to Bulk Big for this Security interest (Enforcement) (Hey, 2002).
Notice is hereby given to the public in general and in particular to the Borrower (s) and Gustanetor (s) that the below described immovable reporty mortgaged/changed to the Security Certificity. The physical possession of which has been taken by the Auchiorised Officer or AAVAS FINANCEEDE LIMITED (Former's are "Au INISTINA").

Name of Borrowers/ Co-Borrowers/ Guarantors/Mortagors	Dues As on	Date & Amount of 13(2)Demand Notice	Date of Poss- ession	Description of Property	Reserve Price For Property	Eamest Money For Property	Date & Time of Auction	Place of Tender Submission, Tender Open & Auction et Aavas Financiers Ltd.
DEVENDRA SINGH, Mrs. KAMLA NEGI (Ac No.) LNNOH02218-190074307	Rs. 1,277,496.00/- Dues as on 10 Mar 2023	7 Jun 22 Rs. 1237599/- Dues as on 6 Jun 22	13 Feb 23	RESIDENTIAL HOUSE BEARING NO. 2E/1198, EWS, 2ND FLOOR, SECTOR-2E, KANNA, VAISHALI, GHAZHABAD, UTHAR PRADESH Adm. 28.56 Sq. Yurd	Rs. 1438295/-	Rs. 143830/-	11.00 AM TO 01.00 PM 12 Apr 2023	PLOT NO. 17, BLOCK – " B ", SECTOR – 1 PHASE- I ", NOIDA, DISTT. GAUTAMBUDH NAGAR- 201301,UTTAR PRADESH-INDIA
MUKESH KUMAR, Mrs. MEENAKSHI (Ac No.) LNNOH00318-190088149	Rs. 1,711,269.00/- Dues as on 10 Mar 2023	7 Jun 22 Rs. 1512987/- Dues as on 6 Jun 22	20 Feb 23	FREEHOLD RESIDENTIAL PROPERTY, FLAT NO. UGF-4, UPPER GROUND FLOOR, ON PLOT NO. P-14 AND 15, KHASRA MC. 3473, BALAII ENCLAYE COLONY, RAYESPUR, PARGANA-DASNA, TENSIL AND DIST. GHAZIABAD, UTTAR PRADESH Adm.850 Sq. PR.	Rs. 1652400/-	Rs. 165240/-	11.00 AM TO 01.00 PM 12 Apr 2023	PLOT NO. 17, BLOCK — "B", SECTOR — 1 PHASE- I", NOIDA, DISTT, GAUTAMBUDH NAGAR- 201301 LITTAR

d from the abo

Notice is hereby given that the Cartiflate(s) for the under mentioned Equily Shares of the Testy Bile Estables Ltb having registered in the Company block arms of Lesward Interpretables and the Standard Shares of the Testy Bile Estables Ltb having registered in the Company block manner of Lesward Interpretable Shares Shares

Mumbal	******			SD/- Singh Bight
1001089	Jaswant Singh Bisht	200 (Rs.10)	719021 to 719220	14960-14961
Folio No	Name of Shareholders	No of Shares	Distenctive No.s	Certificate No
	e(s) to the atoresaid app			

LA/2022-23/01 d 39396 Soft (3680 Sq mir) at CONCOR risks, Tripura on monthly Rental basis fo

**QVELS VELS FILM INTERNATIONAL LIMITED** Corporate Identification Number: U74999TN2019PLC132235 mpany was formed on October 25, 2019 as a public limited company under the Companies, Act, 2013 pursuant to a Certificate of lease ar of Companies, Chemai. For further details of our Companys, see "General Identifiation" and "Out History and Certain Other Componies.

Registered Office: No. 521/2, Anna Salal Nandenam Chennal - 600035, Tamil Nadu, India Tal: 044 - 24315541 | 542 | E-mail: Info@velsfilminternational.com | Website: www.velsfilmintern Contact Persos: Mrs. Sampath Kumar Sujatha, Company Secretary and Compliance Office

PROMOTER OF THE COMPANY: DR. ISHARI KADHIRVELAN GANESH

PUBLIC ISSUE OF 34,08,000 EQUITY SHARES OF FACE VALUE OF 7 10/- EACH FULLY PAID UP OF VELS FILM INTERNATIONAL LIMITED "VELS" OR THE
"COMPANY" OR THE "ISSUE" PIOR CASH AT A PRICE OF 760/- PER EQUITY SHARE (THE "ISSUE PRICE") (RICLIDING SHARE PREMIUN OF 760/- PER EQUITY
SHARE) AGREGATING 7.373 24 LIAM, THE "ISSUE" POUR COMPANY OF WHICH 17,200 OR DUTY SHARES OF EAR VALUE OF 76/- FULLY PAID
UP WILL BE RESERVED FOR SUBSCRIPTION BY MARKET MAKER TO THE ISSUE "MARKET MAKER TO THE STATE OF THE POUR THE

FIXED PRICE ISSUE AT ₹ 99/- PER EQUITY SHARE THE ISSUE PRICE OF 99.00 IS 9.90 TIMES OF THE FACE VALUE.

CORRIGENDUM - NOTICE TO INVESTORS s with reference to the Prospectus dailed February 27, 2023 filed and/or submitted with Registrar of Companies, Channel (the "ROC") and the Exchange Board of India ("SEBI") in relation to the Issee. All capitalized terms used in this notice shall, unless the context otherwise requires, negs ascribed in the Prespectus.

missanings acrified in the Prespectus.
Investors should into the dre Company has received email on 10th March, 2023 from M/s. Crawford Bayley & Co., Advocates & Solicitors, on behalf of Axia Avistion
Limited (Nair\*), a company incorporated under the laws of British Virgin Islands and Limited (Nair\*), a company incorporated under the laws of British Virgin Islands, and Islands and Limited (Nair\*), a Company incorporated under the March Limited of RAMacs. CM4 application no. 130 of 2023 and (Ayposel From Order No. 109 of 2022 Axia Avistion Little Versus Veld Avistion Services RSC Private Limited & 2 other (s) adjourning the hearing in the matter to 2 tal Fabruary, 2023. A copy of order is available for public Inspection at nigitation office of our Company located at No. 521/2, Arms Salti Nandaman Chemia — 500 SSS, Tamil Nastu, India, from 10.00 a.m. to 5.00 p.m. on working days until the issue Osseng Data.
In light of the order and the ongoing Rigation the Prospectus is being amended as follows—

The Couple Prospectus and sub-droited producing and Avistion Services and Services and Avistion Couplements Septiming on page 149 of Prospectus and sub-titled "Lifegations Involving Our Directors" in Noth No. 8.1. Sub-Note 4 "Other Pending Lifegations: NIL" shall be read as follows—

\*\*A Other Prospectus Historices\*\*

In the Chapter used: Owner-Pending Litigations: NIL' shall be read as follows—

"A. Other Pending Litigations:

"A. Other Pending Litigations:

"Commany Proceedings Involving VELS Avistion Services IFSC Physia Limited:

The Contempt Application vide Misc. Civil Application No. 103 of 2023 (for Contempt) in Appeal from Order No. 103 of 2022 filed by Axis Avistion Litigations Fisch Pending Litigations:

The Contempt Application vide Misc. Civil Application No. 103 of 2023 (for Contempt) in Appeal from Order No. 103 of 2022 filed by Axis Avistion Litigations Fisch Pending Limited:

The Contempt Application vide Misc. Civil Application No. 103 of 2022 (for Contempt) in Appeal from Order No. 103 of 2022 (for Contempt) in Appeal from Order No. 103 of 2022 (for Contempt) in Appeal from Order No. 103 of 2022 (for Contempt) in Appeal from Order No. 103 of 2022 (for Contempt) in Appeal from Order No. 103 of 2022 (for No. 103 of 2

in 11, 2020.

International Limitors subject to market conditions, public issue of its Equity Shares and has filed the Prospectus with the Registrar of Companies cocks shall be available on the website of SEDI at www.schi.goriut, the website of the Lead Manager at www.schimathitasecurities.com, the web was a subject to the second company at www.schimathitasecurities.com, and website of the issuer Company at www.schimathitasecurities.com, and website of the issuer Company at www.schimathitasecurities.com, investors should note that investment in Equity Stress of of risk. For details investors should refer to and rely on the Prospectus including the section that of "Pisk Factors" beginning on page 25 of the P

which has been filled with BOC.
The Equity Shares have not been and will not be registered under the US Securities Act (the "Securities Act") or any state securities key in United States and be issued or sold within the United States or to, or for the account or benefit of, "U.S. persons" (as defined in the Regulations under the Securities Act), except to an exemption from, or in a transaction not subject to the registration requirements of the Securities Act of 1933.

OPENED ON : FRIDAY, 10<sup>™</sup> DAY, March, 2023 CLOSES ON: TUESDAY, 14TH DAY, March, 2023

1,200 EQUITY SHARES FOR RETAIL INDIVIDUAL INVESTORS

2,400 EQUITY SHARES AND IN MULTIPLES OF 1,200 EQUITY SHARES THEREAFTER FOR OTHER INVESTORS INCLUDING HNI/QIB CATEGORY

MPANY. FOR FURTHER DETAILS, PLEASE REFER TO SECTION TITLED "TERMS OF THE ISSUE" BEG THE PROSPECTUS.

THE BESILES SERION MADE THROUGH FIXED PRICE PROCESS IN TERMS OF CHAPTE IX OF THE SECURITIES AND EXCHANGE BOARD OF INDIA (ISSUE OF CAPITAL AND DISCLOSURE REQUIREMENTS) REGULATIONS, 2018 ("SEBIJICOR") REGULATIONS") AS AMENDED AND RULE 19(2)(0)(1) OF THE SECURITIES CONTRACTS (REGULATION) RULES, 1957, AS AMENDED (THE "SCRIP"), THIS ISSUE HAS BEEN MADE FOR 28.44% OF THE POST-ISSUE PAID UP EQUITY SHARE CAPITAL OF OUR COMPANY AND ALLOCATION IN THE NET ISSUE TO THE PUBLIC WILL BE MADE IN TERMS OF REGULATION 258 OF THE SEBI (COR) REBULATIONS, 2018, AS AMENDED.

ECI No.

Uniformity of the methodologies goes secured \$5000 Sqf (\$600 Sq ret) of COHCOR secured to find the secured to find th

All persons datining any interest in respect of the said Premises or any part interest, as and year of sale, excitore, pursafer, leave, bull-seas, mortgage, giff, interest, cases, bull-seas, mortgage, giff, interest, cases, bull-seas, mortgage, giff, hypothecation, charge, lian, sessement or otherwise howeover are harried proposed to the sale of the sa the Loan Stock Band Certificate bearing No. 26 dated 21st Jeruson broaded in the Loan Stock Band Certificate bearing No. 26 dated 21st Jeruson 2000, Issued by the Society called Medid Co-operative Housing Society Limited [Registration No. BOMHSG778 DATE 11-11-44], together with all right, title and interest in the readderfall premises being Fills No. 33 admessuring about 1100 sq. 8. of carpot area on the 3rd Floor of the Building Irown as Mod Bhavan of the sald Society shates they gain and being sit Mod Bhavan, 19. Pandta Remaibel Merg. Carpot, Mumbal - 400 007, on the land bearing C.T.S. No. Olly in the Manifelpal Dr. who will not be 100 of the Society Society

PUBLIC NOTICE

POHM MO. CAA. 2
[Parsuant to Section 200 (3) and rufe 6 and 7]]
BEFORE THE HOMEL MEMTIDAL, COMMANY LAW THRUMAL,
BEFORE THE HOMEL MEMTIDALS, COMMANY LAW THRUMAL,
IN THE MEMTIGATE A. A.A.WIT TRADING P. LTD., CRASTEL,
COMMANY LONGER LICUIDATION (CILL)
COMMANY LICUIDATION (C

deamed it seption with a without modification the Schema or Arrangement purposes. Unaccount in Flandard Creditor Mr.C. General Control of the Schema or Arrangement purposes in pursaisers of the sald order and as discaled fleeted herein further notice is breatly year that a in pursaisers of the sald order and as discaled fleeted for the sald company will be not in Descative Zone, see Flore, Shadil Tombories or Sald Clema 800 DOC on Monday the 17th possible Zone 5023 at 4 PM at which this and loss the stable-bodies and/or that Authorities Representatives (where ever applicable) are requested to attend. representatives (where ever applicable) are requested to attend. Copies of the said Scheme of Arrangement, can be obtained free of charge from the Ilquidator Mr. Ashok Seshadri, at A2, Dynamic Flats, Parangusapuram Street Kodambakdom, Chennal 600024or electronically through resolution researcy@ormail.com

Kodambakkam, Chennal 600024or electronically through resolution.rasamy@gmail.ce The Horrbie National Company Law Tribunal has appointed Mr. N.K. Bhansall, Com Secretary as the Chairman for the meeting and Mr. Jarin Asher Sojan as the scrutinizer h

Secretary as the Chairman for the meeting.

The above mentioned Scheme of Arrangement will be subject to substitute Horbie National Company Law Tribunal, Divisional Bench II.

**ANG Lifesciences India Limited** 

# "FORM NO. INC-26" SUANT TO RULE 30 OF THE COMPA INCORPORATION) RULES 2014)

ress mendoned below: 604, SHREE TRUMALA LUXURIA APPT, B WING NASHIK M CORP. NASHIK MAHARASHTRA 422013 For & On Behaff Of LES Brewerice & Beverages Private Limited

Anju C

## tık⊙na

sed Complaint Monitoring

a consumer is not satisfie within stipulated period the Appellate Authority of Tikor

USBUATTO PROTECTION TILES STEED (
INCORPORATION TILES STEE

in fourteen days from the date this notice with a copy of the y at its registered office at the



ustomer Care & G - 860-3000-3434

Appellate Authority: Mr. Vinay Kakkar

Fax No. - 022-4183 0111

l'ikona Infinet Private Limite Registered Office: 'Corpora', 3rd Floor, LBS Marg, thandup (West), Mumbai - 4000 T: +91 22 4183 0000 F: +91 22 4183 0111 F: compliance@tikona in

यूनियन बैंक 🕠 Union Bank S 22 0

00000

Place: Chennai, Tamil Nadu Dale: March 11, 2023

MINIMUM

**LOT SIZE** 

Regional Office Pune-West: Shop No. 201-202, Second Floor, Stellar Enclave, D.P. Road, ar Parihar Chowk, Aundh, Pune-411 007

Amount Due As On Branch Name & Manager's Contact N

On behalf of the Board of Director For, Vels Film International Limite

Dr. Ishari Kedhirvelan Ganesh Managing Director

E-Auction Sale Not Mega E-Auction

Security Interest Act, 2002 read with proviso to Rule 8 (6) of the Security Interest (En

ice is hereby given to the public in general and in particular to the Borrower(s) and Guarantor(s) that the below described immovable properties mortgaged / charged to the Secures clients to constructive / physical (whichever is applicable) possession of which has been taken by the Authorized Officer of Union Benk of India (secured creditor), will be sold on "Authorise" in the business of the what its "and "Mathewer thems is" as per below mentioned details given in tabular form.

l	No.	. Account Holder Description of Property		& EMD Date of NPA & further Interest thereon		& A/c Details	
	1		Fiat No. 12, 2" Floor, Govind Apartment, House No. B-1 & Piot No. 8, S. No. 104, Chhatrapati Shivaji Nagar, Roha, Dist. Ralgad - 402109 and Construction Thereon	R.P.: Rs. 19,82,000.00 EMD: Rs. 1,98,200.00	Rs. 6,37,954.00 (Rupees Six Lakh Thirty Seven Thousand Nine Hundred Fifty Four Only) & further Interest thereon	AC No: 763601980050000 IFSC: UBIN0576361, Roha Branch Tulankar Lalit Sarangdhar - 9990789832	
		Mr. lelam Mohammed Ali	Fist No. 07, 2 <sup>st</sup> Ficor, Jabin Apartment, S. No 174(140), Plot No. 03, Gawel Wadi Roed, Roha, Dist. Ralgad - 402109 and Construction Thereon	R.P.: Rs. 16,10,000.00 EMD: Rs.1,61,000.00	Rs. 6,87,225,00 (Rs. Eight Lakh Eighty Seven Thousand Two Hundred Twenty Five Only) & further interest thereon	AC No: 763601980050000 IFSC: UBIN0576361, Roha Branch Tulankar Lalit Sarangdhar - 9960789832	
	3	Mr. Nitin Tatyasaheb Kambie and Mrs. Namita Nitin Kambie	Flat No. B-004, Ground Floor, Sital B Apartment, S. No. 27A, Piot No. 1,2,3, Near Chandrabhaga Swapnapurti Apartment, Wagheshwar Nagar, Roth Khurd, Tal. Roha, Dist. Ralgad - 402109 and Construction Thereon		Rs. 18,09,235.00 (Rs. Eighteen Lakh Nine Thousand Two Hundred Thirty Five Only) & further Interest thereon	AC No: 763601980050000 IFSC: UBIN0576361, Roha Branch Tulankar Lalit Sarangdhar - 9960789632	
	Malviya & Mrs. Punam 18 Malviya His		Flat No. 405, Building No. 9, 4" Floor, S. No. 180/1, 181/2 & 182, Morya Hometown, Opp. Mumbal Goa Highway, At Patansal, Tal. Roha, Dist. Ralgad - 402108 and Construction Thereon	R.P.: Rs. 13,30,000.00 EMD: Rs. 1,33,000.00	Rs. 10,80,419.00 (Rs. Ten Lakh Eighty Thousand Four Hundred Nineteen Only) & further interest	AC No: 763601980050000 IFSC: UBIN0576361, Roha Branch Tulankar Lalit Sarangdhar - 9960789832	

E Auction Date: 28/03/2023 between 11:00 s.m to 4:00 p.m. Lest date for submission of EMD: Before start of E-Auction. EMD Shall be deposited through MSTC only. Details of encumbrances if any - Not Known.

As per Ses 19-4A of income Tax act 1981, TDS @1% will be applicable on the sale proceeds where sale consideration is Rs. 50.00 lakhs & above. The successful bidder or purchaser shall deduct 1% TDS from the sale price & deposit the same with the income tax department with form no 16-B, containing the PAN no as a selier & submit the original receipt of the TDS certificate to the bank. The purchaser shall be liable for payment of local taxes, Excise duty & any other statutory dues. The registration charges & stamp duty on the document executed for effecting the sale shall be borne by the purchaser. I detailed tome as conditions of the sale, please refer to the link provided on Union Bank of India secured creditions website i.e. https://www.unionbankofindia.co.in/lenglish/nderViewAllAuction.aspx, www.unionbankofindia.co.in, https://ibspl.in. E Auction process will be held through MSTC only.

Date : 13/03/2023 Place : Pune Authorized Officer, Union Bank of India

00000

Reg: SCO-113 Darbara Complex Ranjit Avenue B Block Amritsar -143001 CIN: L24230PB2006PLC030341 | Website: www.anglifesciences.com | cs@anglifesciences.com | Tel No.: 0183-5133473 ANG Lifescie

#### NOTICE OF THE EXTRA ORDINARY GENERAL MEETING

NOTICE OF THE EXTRA ORDINARY GENERAL MEETING

NOTICE is hereby such that the Extra Ordinary General Meeting (EGN) of the Members of ANG Lifesciences India Limited will be held on Saturday, 01st April, 2023 at 12.00 PM. (18T) through Yideo Conferencing ("VC") Ofter Audio-Visual Means ("OAVI") to transact the businesses as set out in the Notice of EGN. In accordance with the General Circular sassed by the Ministry of Corporate Affairs (fMA) dated april 08, 2020, April 13, 2020, May 03, 2020, January 13, 2021, December 14, 2021, and May 03, 2022, collectively called MCA. (Circular Sate May 12, 2020, January 15, 2021, and May 13, 2022, (collectively called SEBI Circulars), the Cempany has sent the Notice of the Extra Ordinary General Meeting through electron in mode only, to those Members whose —email addresses are registed with the Company/Registrars and Transfer Apent Depositories. The requirement of sending hybical copies for the Notice of EGM has been dispensed with vide MCA Circulars and the SEBI Circular? The Notice of EGM is available on the website of the Company is. www.angifesciences.com and on the Sembay stock exchange website at www.besinia.com and also available on the website of the Company is. Pursuant to the provisions of Section 108 of the Company available on the website of the Companies Act, 2013 read with Rule 20 of the Companies (Management and Administration) Rules, 2014 and Regulation 4 of the SEBI (Eiclaing Obligations and Disclosure Requirements) Requisitors, 2013, and the Secretarial Standard on General Meetings (SS-27) issued by The Institute of Company Secretaries of India, sect as a semended from line to time, the Company Secretaries of India, sect as a semended from line to time, the Company is section.

Del transaction as use releases.

Detailed instructions for remote e-Voting are given in the Notice convening the EGM. Members are to take not not following:

a. The remote e-Voting facility will be available during the following period:

Commencement of E-voting Wednesday, 29th March, 2023 at 09:00 A.M. End of remote E-voting Friday, 31st March, 2023 at 05:00 P.M.

b. The cut-off date for the purpose of e-Voling is Saturday, 25th March, 2023. Members, whose names are appearing on the Register of Members on Saturday, 28th March, 2023, are entitled to vote through e-Voling; in case of any queries or issues regarding attending EGM and e-Voling, you may refer to the Frequently Asked Questions (FACs) and e-Voling manual available at www.avoting.nsdi.com under the help section or write an email to evolting@fact.or in cronitated 18th 2001 (120 980).

For ANG Lifesciences India Limited

Company Secretary



## KKALPANA INDUSTRIES (INDIA) LIMITED

CIN: L19202WB1985PLC039431 Regd Office: New BK Market, 16A Shakespeare Sarani, 4th Flor Room No. 3, Kolkata - 700071, Telephone: 91-033-4064 7843

NOTICE OF POSTAL BALLOT AND E-VOTING INFORMATION tice is hereby given pursuant to Sections 108 and 110 of the Companies Act, 2013 ("the Act") read w les 20 and 22 of the Companies (Management and Administration) Rules, 2014, ('the Rules') and er provisions of the Act read with relevant rules thereunder, as applicable, Regulation 44 of the Securiti

Rules 20 and 22 of the Comparies (Management and Administration) Rules, 2014. ("the Rules") and any other provisions of the Act read with relevant rules thereuder, as applicable, Regulation 44 of the Securities and Exchange Board of Indie (Listing Obligations and Disclosure Regulation 44). (The Rules") and any other provisions of the Act read with relevant rules thereuder, as applicable, Regulation 44 of the Securities and Exchange Board of Indie (Listing Obligations and Disclosure Regulation 45). (The Rules Obligation and Disclosure Regulation 45) and the Comparity of Corporate Affairs ("MCA") General Circulars No. 14/2020 dated 8th April 2020. (The Comparity of Corporate Affairs ("MCA") General Circulars No. 14/2020 dated 8th April 2020. 17/2020 dated 8th April 2020. 10/2021 dated 2th December, 2022. (collectively referred to as "MCA Circulars"), Secretarial Standard on General Meetings ("SS-2") issued by the institute of Company Secretaries of India and subject to other applicable laws and regulations, for seeking approval of the members of the Company of the makes as stated in the notice of the Postal Ballot, proposed to be passed as Ordinary Resolution through Postal Ballot ("Postal Ballot") by way of voting through electronic means ("remote e-voting") only.

The Postal Ballot Notice is being sent only by email to all those Members whose names appear on the Register of Members / List of Beneficial Owners as received from National Societies Depository Limited ("NSDL") and Central Depository Services (India) Limited ("CDSL") as on Friday, 24th February 2023 (the Cutorflate) and who have registered their email addresses in respect of electronic holdings with the Depository through the concerned Depository Participants and in respect of physical holdings with the Depository through the concerned Depository Participants and In respect of Postal Ballot Notice along with the Postal Ballot Applic

conducting the Postal Ballot process in a fair and transparent many reservairy reas seen appointed as Scrutinizer for the dealis are given here under:

The details are given here under:

1. Date of completion of dispatch of notice by email: Friday, 10th March 2023

2. Date and time of commencement of e-voting: Tuesday, 14th March 2023 from 9.00 A.M. (IST)

3. Date and time of end of e-voting: Wednesday, 12th April 2023 till 5.00 P.M. (IST)

4. The remote e-voting module shall be disabled by NSDL for voting beyond 5.00 P.M. (IST) on Wednesday, 12th April 2023 and accordingly voting shall not be allowed thereafter.

5. All members, whose names appear in the Rogister of Members/Beneficial owners as on the cut-off date is. Firlday, 24th February 2023 are eligible for e-voting, Any person who is not a member as on the cut-off date is bout freat this notice for information purpose only.

6. The resolutions, if passed by requisite majority, shall be deemed to have been passed on Wednesday, 12th April 2023 i.e., last day of the e-voting period and shall deemed to have been passed at a general meeting of the members.

The result of the postal ballot will be posted on the Company's website and the same will be communicate to the Stock Exchange where the shares of the company are listed by Friday, 14th April 2023. Information and instructions for voting through electronic means, given in the Notice of Postal Ballot, ha been sent to the members through E-mail.

been sent to the members through E-mail.

The voting rights shall be in proportion to their shares of the paid-up share capital of the Company as o cut-off date, in case of joint holders, only such joint holder who is highest in order of names will be entitle to vote.

Members may note that:

a) Once the vote on a resolution is cast by the member, the member shall not be allowed to change subsequently.

00000

subsequently.

b) The Company has appointed Mr. Ashok Kumar Daga, Practicing Company Secretary as the Scrutinizer to scrutinize the voting process in a fair and transparent manner.

11. In case of any queries, you may refer the Frequently Asked Questions (FAQs) for Shareholders and each coving user manual for Shareholders available at the download section of www.evoting.nsdl.com or call on: 022 - 4886 7000 / 022 - 2499 7000 or send a request at evoting@msdl.co.in

The manner of e-voting by members holding shares in dematerialsed mode (physical mode and for members who have not registered their e-mail ID is provided in the Notice of Postal Ballot which is sent to the members, electronically, copy whereof will also be made available on the website of the Company at www.kkalpanagroup.com, and that of the Stock Exchanges i.e. BSE Limited and Calcutta Stock Exchange Illimited at www.besindia.com and www.cse-india.com, respectively, and at the website of NSDL at https://www.evoting.nsdl.com.

By Order of the Board

00000

Ankita Karnani Company Secretary

# रेम मेरळ DESH SEWAK

# ਮਹਾਸ਼ਾ ਏਕਤਾ ਮੰਚ ਪੰਜਾਬ ਵੱਲੋਂ ਦਲਿਤ ਸਮਾਜ ਦੀ ਧੀ ਲਈ ਮੰਗਿਆ ਇਨਸਾਫ਼ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

'ਹੈਕਾਰੀ ਡਾਕਟਰਾਂ ਦੀਆਂ ਟਿੱਚਰਾਂ ਕਾਰਨ ਗਈ ਡਾ. ਪੰਪੋਸ਼ ਦੀ ਜਾਨ'

ਦੀਨਾਨਗਰ, 12 ਮਾਰਚ : ਮਹਾਸ਼ਾ ਏਕਤਾ ਮੈਚ ਪੰਜਾਬ (ਰਜਿ: ਨੰਬਰ 334) ਨੇ ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐਮਬੀਬੀਐਸ ਇਟਰਨਸ਼ਿਪ ਕਰ ਰਹੀ ਦਲਿਤ ਸਮਾਜ ਦੀ ਬੇਟੀ ਡਾ. ਪੈਪੋਸ਼ ਨਾਲ ਸ਼ਰਮਨਾਰ ਸਲੂਕ ਕਰਕੇ ਉਸਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਕਾਰਵਾਈ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸੁਖ਼ਤ ਸੁਜ਼ਾਵਾਂ ਦੀ ਮੰਗ ਕੀਤੀ ਹੈ। ਚੇਅਰਮੈਨ ਪ੍ਰੇਮ ਮਜੋਤਰਾ ਦੀ ਪ੍ਰਧਾਨਗੀ ਹੇਠ ਹੋਈ ਮੈਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਵਿੱਚ ਅਧੂਦਦਾਰ ਅਤੇ ਸਰਦਾ ਦੀ ਜ਼ਰਿਤਗ ਸ਼ਹੂਰ ਪੰਜਾਬ ਪ੍ਰਧਾਨ ਨਰੇਬ ਕੁਮਾਰ ਜੰਟ੍ਰਵਾਲ, ਖ਼ਜ਼ਾਨਬੀ ਭਾਗਮਿਲ ਅਤੇ ਮੀਤ ਪ੍ਰਧਾਨ ਪ੍ਰੇਮ ਸ਼ਿਘ ਭੋਆ ਨੇ ਕਿਹਾ ਕਿ ਬੜੇ ਦੁੱਖ ਅਤੇ ਬਰਮ ਦੀ ਗੋਲ ਹੈ ਕਿ ਅੱਜ ਵੀ ਸਾਡੇ ਦਲਿਤ ਸਮਾਜ ਦੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਪਤ ਕਰਨ ਤੋਂ ਵਾਂਝਾ ਲੋਲ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਪਿੱਖੇਸ਼ ਵਰਗੀ ਧੀਅ ਨੂੰ ਹਸਪਤਾਲ ਦੇ ਅੰਦਰ ਉੱਚ ਜਾਤੀ ਨਾਲ ਸਬੰਧ ਰੱਖਣ ਵਾਲੇ ਹੈਕਾਰੀ ਡਾਕਟਰਾਂ ਦੀਆਂ ਟਿੱਚਰਾਂ ਦਾ ਸ਼ਿਕਾਰ ਹੋ ਕੇ ਆਤਮ ਹੋਤਿਆ ਵਰਗੇ ਕਦਮ ਚੱਕਣੇ ਪੈ ਰਹੇ



ਡਾਕਟਰ ਨਹੀਂ ਚਾਹੁੰਦੇ ਸਨ ਕਿ ਕਿਸੇ ਦਲਿਤ ਦੀ ਬੇਟੀ ਕੱਲ੍ਹ ਨੂੰ ਮੁਕੈਮਲ ਡਾਕਟਰ ਬਣ ਕੇ ਉਨ੍ਹਾਂ ਦੇ ਬਰਾਬਰ ਖੜ੍ਹੀ ਹੋਵੇ। ਇਸੇ ਲਈ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦਾਂ ਤੇ ਡੇਂਦੀ ਸ਼ਬਦਾਵਲੀ ਦੀ

23 ਮਾਰਚ ਨੂੰ ਖਟਕੜ

ਕਲਾਂ ਪਹੁੰਚਣ ਦੀ ਅਪੀਲ

ਬੇਟੀ ਪਿੰਸਾ ਨੇ ਖ਼ੁਦ ਨੂੰ ਖ਼ਤਮ ਕਰ ਲੈਣਾ ਹੀ ਠੀਕ ਸਮਝਿਆ। ਆਗੂਆਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਬੇਟੀ ਪੈਪੋਸ ਨੂੰ ਅਜਿਹਾ ਕਦਮ ਚੱਕਣਾ ਲਈ ਮਜਬਰ ਕਰਨ ਵਾਲੇ ਜਾਵੇ ਅਤੇ ਉਨ੍ਹਾਂ ਦੀ ਤੁੰਤਤ ਗ੍ਰਿਫ਼ਤਾਰੀ ਕਰਕੇ ਸਖ਼ਤ ਸਜ਼ਾਵਾਂ ਤਹਿਤ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇ। ਮੀਟਿੰਗ ਵਿੱਚ ਸੁਭਾਸ਼ ਚੈਦਰ

# ਗੋਬਿਦਸਰ, ਸੁਰਿਦਰ ਕੁਮਾਰ ਨਥਾਲਾ ਅਤੇ ਸੁਭਾਸ਼ ਚਾਂਡਲ ਸੁਜਾਨਪੁਰ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।

# ਭੋਗਪੁਰ ਸਹਿਕਾਰੀ ਖੰਡ ਮਿੱਲਾਂ ਦੀ ਘਪਲੇਬਾਜ਼ੀ ਖ਼ਿਲਾਫ਼ ਕਿਸਾਨਾਂ ਨੂੰ ਇਨਸਾਫ਼ ਦਿਵਾਂਵਾਗੇ : ਜਗਦੀਸ਼ ਜੱਸਲ ਆਦਮਪੂਰ

ਆਦਮਪੁਰ, 12 ਮਾਰਚ : ਭੋਗਪੁਰ ਕੋਅਪਰੇਟਿਵ ਸਹਿਕਾਰੀ ਖੈਡ ਮਿੱਲ ਨੇ ਕਾਸਪਰ।ਟਵ ਸਹਿਕਾਰੀ ਖੰਡ ਸਿਲ ਨ ਕਿਸਾਨਾਂ ਨਾਲ ਬੇਇਨਸਾਫ਼ੀ ਕਰਕੇ ਛੋਟੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਅਸੀਂ ਸਾਰੇ ਕਿਸਾਨਾਂ ਨੂੰ ਇਕਜੁੱਟ ਕਰਕੇ ਹੈ। ਅਸੀਂ ਸਾਰੇ ਕਿਸਾਨਾਂ ਨੂੰ ਇਲ੍ਹਾਂਟ ਕਰਕੇ ਉਹਨਾਂ ਨੂੰ ਪੂਜਾ ਫਿਨਸਾਫ਼ ਦਿਵਾਵਾਂਗੇ ਇਹ ਵਿਚਾਰ ਭਾਹਤੀ ਜਨਤਾ ਪਾਰਟੀ ਦੇ ਆਗੂ ਜਗਦੀਸ਼ ਜੰਸਲ ਆਦਮਪੁਤ ਨੇ ਇਕ ਪ੍ਰੈਸ ਵੀਆਨ ਰਾਹੀਂ ਸਾਂਗੇ ਗੜੀਜ਼ ਜਗਦੀਸ਼ ਜੰਸਲ ਆਦਮਪੁਤ ਨੇ ਕਿਹਾ ਕਿ ਭੌਕਪੁਤ ਕੌਅਪਰੇਟਿਵ ਸਹਿਕਾਗੀ ਖੰਡ ਮਿੱਲ ਨੇ ਕਿਸਾਨਾਂ ਨਾਲ 35 ਲੱਖ ਬੁਦਿੱਟਲ ਗੈਨਾ ਬਾਉਂਡ ਕੀਟਾ ਸੀ। ਜਿਸ ਵਿਚੋਂ 21 ਲੱਖ ਬੁਦਿੱਟਲ ਗੈਨਾ ਮੀੜ੍ਹੀਆਂ ਗਿਆ ਜੋ 28 ਨਵੰਬਰ 2022 ਨੂੰ ਖੰਡ ਮਿੱਲ ਸ਼ੁਰੂ ਹੋ ਕਰ ਪੀੜ੍ਹੀਆਂ ਗਿਆ। ਜਿਸ ਨਾਲ ਕਰੀਬ 14 ਲੱਖ ਕਿਦੋਟਲ ਗੈਨਾ ਦਾ ਨਕਸਾਨ ਛੋਟੇ ਕਿਸਾਨਾਂ ਪੀੜ੍ਹੀਆਂ ਗਿਆ। ਜਿਸ ਨਾਲ ਕਰੀਬ 14 ਲੱਖ ਭਾਰਤਵਾਂ ਪਿਆ। 3 ਦਸੰਬਰ 2022 ਨੂੰ ਮਿਲ ਦੇ ਚੇਅਰਮੈਨ ਦੀ ਦਾਬਰੀ 400 ਟਫਾਲੀ ਗੋਨੇ ਦੀ ਸਾਹਤ ਵਿੱਚ ਪੜ੍ਹੀ ਹੋਣ ਕਰਕੇ ਖੇਡ ਮਿੰਨ ਦੇ ਪ੍ਰਬੰਧਕਾਂ ਨੇ ਕਲੈਂਡਰ ਨੂੰ ਤੇੜ ਦਿੱਤਾ ਅਤੇ ਰਿਸੇ ਕੀ ਛੋਟੇ ਕਿਸਾਨਾਂ ਨੂੰ ਪਰਧੀ ਨਹੀਂ ਦਿੱਤੀ ਅਤੇ ਮਿੰਲ ਨੇ ਆਪਣੇ ਚਹੀਤਆਂ ਨੂੰ ਕਾਧੂ ਪਰਧੀਆਂ ਦੇ ਕੇ ਉਨ੍ਹਾਂ ਦਾ ਸਾਵਾ ਗੈਨਾ ਪੀੜ੍ਹਾ ਦਿੱਤਾ ਤੇ ਛੋਟੇ ਕਿਸਾਨਾਂ ਨਾਲ ਖੇਡ ਮਿੰਲ ਦੇ ਪ੍ਰਬੰਧਕਾਂ ਨੇ ਛੋਟੇ ਕਿਸਾਨਾਂ ਨਾਲ ਬੋਟਿਨਸਾਫ਼ੀ ਕੀਤੀ ਇਸ ਨਾਲ ਮਿਲੀਕਰਕ



ਕਰਕੇ ਮਿੱਲ ਨੇ ਟਰਬਾਈਨ ਸੜੀ ਹੋਣ ਕਰਕੇ 9 ਮਹੀਨੇ ਬੀਤਣ ਮਗਰੋਂ ਵੀ ਟਰਬਾਈਨ ਵਾਪਿਸ ਨਹੀਂ ਆਈ। ਜਦਕਿ ਪ੍ਰਾਈਵੇਟ ਮਿੱਲ ਦੀ ਟਰਬਾਈਨ 20 ਦਿਨ੍ਹਾਂ ਤਿਆਰ ਹੋ ਕੇ ਵਾਪਿਸ ਆ ਜਾਂਦੀ ਹੈ। ਮਿੱਲ ਪਰਬੰਧਰ ਕ ਵਾਪਮ ਆ ਜਾਦਾ ਹੈ। ਜਿਲ ਪਰਬਧਕ ਆਲੇ ਦੁਆਲੇ ਜੋ ਪ੍ਰਾਈਵੇਟ ਮਿੱਲਾਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਖਰਾਬ ਕਰ ਰਹੇ ਹਨ। ਜੋ ਭੋਗਪੁਰ ਕੋਅਪਰੇਟਿਵ ਸਹਿਕਾਰੀ ਹਨ। ਜੋ ਭੰਗਪੁਰ ਕੌਰਮਪੈਰਟਿਕ ਸਹਿਕਾਰੀ ਪੈਂਡ ਮਿੰਨ ਨੂੰ ਬੈਦ ਕਰਨ ਇਸ਼ਾਰਾ ਕਰਦੀ ਹੈ। ਭੰਗਪੁਰ ਖੇਡ ਮਿੰਨ ਦੇ ਪ੍ਰਬੰਧਕ ਪ੍ਰਾਈਵੇਟ ਮਿੰਡਾ ਨਾਲ ਮਿਲੇ ਹੋਏ ਹਨ। ਅਤੇ ਪ੍ਰਾਈਵੇਟ ਮਿੰਡਾ ਨਾਲ ਮਿੱਲ ਕੇ ਉਹਰਾ ਨੂੰ ਵਾਇਦਾ ਪਹੁੰਚਾ ਹੋਰ ਹਨ। ਜਗਦੀਜ਼ ਸੰਸਲ ਆਦਮਪੁਰ ਨੇ ਕਿਹਾ ਇਸ ਨੂੰ ਕਿਸੇ ਵੀ ਕੀਮਰ ਤੇ ਬਰਦਾਸ਼ਤ ਰਹੀ ਕੀਰਾ ਜਾ ਸਕਦਾ ਜਿਲਾਨਾਂ ਨੂੰ ਜੋ ਪੈਲਟੀ ਪੈਂਡ ਹੀ ਉਸ ਨੂੰ ਤੁਰੰਤ ਬੰਦ ਕਰਕੇ ਸਾਰੇ ਕਿਸਾਨਾਂ ਦਾ ਗੰਨਾ ਉਰਪਾਦਨ ਕੀਤਾ ਜਾਵੇ।

ਜੰਗੀਰ ਸਿੰਘ ਬੰਧਨੀ ਕਲਾਂ, 12 ਮਾਕਾ : ਇਥੋਂ ਪੰਜ ਕਿਲੌਮੀਟਰ ਮੀਟਰ ਦੀ ਦੂਰੀ 'ਤੇ ਪਿੰਡ ਤਖਾਣਵੱਧ ਦੇ ਪੇਂਝੂ ਮਜ਼ਦੂਰ ਯੂਨੀਅਨ ਦੇ ਆਗੂ, ਨਛੱਤਰ ਸਿੰਘ ਨੇ, ਪੱਤਰਕਾਰਾਂ ਦੀ ਆਗੂ, ਹਛੱਤਰ ਸਿੰਘ ਨੇ, ਪੱਤਰਕਾਰਾਂ ਦੀ ਸੰਗਰ ਦੀਆਂ ਦੱਸਿਆ ਕਿ ਸੂਬਾ ਪ੍ਰਧਾਨ ਤਰਸੰਮ ਪੀਟਰ, ਜੋ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਨ ਉਨਾਂ ਨੇ/ਸ਼ਜ਼ਦੂਰਾਂ ਦੀਆਂ ਬੁਨਿਆਦੀ ਮਿਗਾਂ ਬਾਰੇ, ਆਪਣੇ ਵਿਚਾਰ ਸਾਂਝੇ ਸ਼ੀਤੇ। ਉਹਨਾਂ ਨੇ ਮੀਟਿੰਗ ਵਿਚ ਪੱਤ ਪਤਰਤ ਕਲੀਆਂ ਮੀਟਿੰਗ ਵਿਚ ਪੈਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਾਹਿਬਾਨਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਪਾਸੋਂ, ਮਜ਼ਦੂਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਦਿਵਾਉਣ ਲਈ, ਮਜ਼ਦੂਰਾਂ ਨੂੰ ਲਾਲ ਲਕੀਰ ਦੇ ਅੰਦਰ ਰਹਿੰਦਿਆਂ ਮਾਲਕੀ ਹੱਕ ਦਿਵਾਉਣ ਲਈ,

ਮਜ਼ਬੂਰਾਂ ਨੂੰ 700 ਰੁਪਏ ਚਿਹਾੜੀ ਦੇ ਦਿਵਾਉਣ ਲਈ, ਮਨਰੋਗਾ ਵਿਚ ਕੰਮ ਕਰ ਰਹੇ ਮਜ਼ਤੂਰਾਂ ਦੀ ਦਿਹਾੜੀ ਵਿਧਾਉਣ ਲਈ, ਮਜ਼ਬੂਰਾਂ ਦੀ ਦਿਹਾੜੀ ਵਿਧਾਉਣ ਲਈ, ਮਜ਼ਬੂਰਾਂ ਦੀ ਮਾਹਣੇ ਸਾਕੀਆਂ ਨਾਲ ਵਿਚਾਰ ਸਾਂਝੇ ਕੀਤੀ ਸੁਝਾ ਆਗੂ ਮੰਗਾ ਸਿਘ ਨੇ ਦੱਸਿਆ ਕਿ ਮਜ਼ਬੂਰਾਂ ਦੀਆਂ ਗਦੀਆਂ ਨਾਲ ਗਿਆ ਕਿ ਮਜ਼ਬੂਰਾਂ ਦੀਆਂ ਗਦੀਆਂ ਨੇ ਦੱਸਿਆ ਕਿ ਮਜ਼ਬੂਰਾਂ ਦੀਆਂ ਗਦੀਆਂ ਨੇ ਹੁੰ ਹੈ ਪੰਜਾਬ ਵਿਚ ਐਸ ਡੀ ਐਮ ਦਸ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। 5, 16, 17, ਪਾਰਕ ਨੇ ਮੁੱਖ ਮੰਜਬੂਰੀ ਪੰਜਾਬ ਜੋਵਰ ਨੇ ਅੱਗੇ ਹਨੀ ਦਿੱਤੀ ਜਾਣਗੇ। 5, 16, 17, ਪਾਰਕ ਨੇ ਮੁੱਖ ਮੰਜਬੂਰੀ ਪੰਜਾਬ ਜੋਵਰੀ ਅੱਗ ਜੋ ਕੋਨੀ ਅੱਗੇ ਹਨ। ਇਸ ਦੇਸ਼ਤ ਲੈਂਕੀ ਸ਼ਰਕੇ ਨੇ ਅੱਗੇ ਹਨ। ਇਸ ਦੇਸ਼ਤ ਲੈਂਕੀ ਸ਼ਰਕੇ ਮੰਜ਼ੀ ਪੰਜਾਬ ਜੋਵਰੀ ਮੰਜ਼ੀ ਦੀਆਂ ਦੀ ਕੋਨੀ ਅੱਗੇ ਜ਼ਰਕੇ ਮੰਜ਼ੀ ਜ਼ਰਕੇ ਮੰਜ਼ੀ ਜ਼ਰਕੇ ਮੰਜ਼ੀ ਜ਼ਰਕੇ ਮੰਜ਼ੀ ਦੇਸ਼ਤ ਜ਼ਰਕੇ ਮੰਜ਼ੀ ਜ਼ਰਕੇ ਸ਼ਰਕੇ ਸ਼ਿੰਦ ਸ਼ਰਕੇ ਸ਼ ਮਾਰਚ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਮਾਰਚ ਨੂੰ ਮੁੱਖ ਮੰਤਰੀ ਪੰਜਾਬ ਦੀ ਕਠੀ ਅੰਗ ਮਜ਼ਦੂਰਾਂ ਨਾਲ, ਬਾਅਦਾ ਫ਼ਿਲਾਫ਼ੀ ਵਿਰੁੱਧ, ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਆਗੂ ਹਰਬੰਸ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ।

# भार मनवान सा बसट भससून हिनेयी : वाभनेड भसराखा

ਸੀਟੂਦੇ ਜਿਲ੍ਹਾਪ੍ਧਾਨ ਕਾ. ਜੀਡ ਰਾਜ ਬਾਵਾ ਦੀ ਸਾਂਡ ਰਾਜ ਕਾਵਾ ਦਾ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੈਬੰਧਨ ਕਰਦਿਆਂ ਸੀਟੂ ਦੇ ਜਨਰਲ ਸਕੱਤਰ ਕਾ.

ANG Lifesciences
Quality Matters

ਡੀਸੀਐਮ ਸਕੂਲ ਦੇ ਵਿਦਿਆਰਥੀਆਂ ਵੱਲੋਂ

ਬਾਬਾ ਮਿਲਕ ਫੈਕਟਰੀ ਦਾ ਦੌਰਾ

ਰੋਮੀ ਕਪੂਰ/ਸੁਰਿੰਦਰ ਦਮਦਮੀ, ਰਿੱਕੂ ਮਲਹੋਤਰਾ

ਕਰਵਾਉਣ ਅਤੇ ਘਟੋ ਘੱਟ ਉਜਰਤ ਦੇ ਘੇਰੇ ਕਰਵਾਬੂਣ ਅਤੇ ਘੱਟ ਘੱਟ ਦੂਜਰਤ ਦੇ ਘਰ ਵਿਚ ਲਿਆਉਣ ਲਈ 23 ਮਾਰਚ ਨੂੰ ਰੁਸ਼ਿਆਰਪੁਰ ਅਤੇ 5 ਅਪ੍ਰੈਲ ਨੂੰ ਦਿੱਲੀ ਵਿਸ਼ੇ ਹੋ ਰਹੀਆਂ ਰੈਲੀਆਂ ਵਿਚ ਸ਼ਾਮਲ ਹੋਣ ਦਾ ਅੱਜ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਹੈ।। ਅੱਜ ਦੀ ਮੀਟਿੰਗ ਵਿਚ ਕਾ. ਕ੍ਰਿਪਾ ਰਾਮ, ਚਰਨਜੀਤ ਸਿੰਘ ਮਜੀਠਾ, ਨਰਿੰਦਰ ਪਾਲ

ਪਾ ਦਾ ਮਾਬਾ ਹਾਜ਼ਰ ਸਨ। ਪਬਲਿਕ ਨੋਟਿਸ ਸੋਗਰੀ ਤੋਂ ਜਾਂ ਮੇਵੇ ਮਾਬਰ ਗੰਜਰਕੀ ਕਾਰੇ ਸ਼ਾ 119 5 ਕੀ 15.4.2015 ਵੱਲੋਂ ਲਮਲਬੰਧ ਕੇਂਦ ਪਤਨੀ ਗੁਲੀਆਰ ਵਿੱਚ ਸ਼ਾਈ ਕੁਦੇਵਾਲਾ ਨੂੰ ਜ਼ਿਕਤਸ਼ ਸਲੰਬਦ ਜੋ ਵਿੱਚ ਮੇਧ ਹਿੱਤਾ ਸੁਵੇਵਾਲ ਵਿੱਚ ਹੀ ਵੇਗੇ ਉਮ ਹੋ ਕਈ ਹੈ, ਜ਼ੁਰੂਸ ਘੜਾਵਾਲ ਲਲਾ ਤੋਂ ਵਾਅਦ ਦੀ ਉਨ ਹਾੜੀ ਤਿੰਗੀ ਪੁਲ ਮਿਲਪੀ ਸਪਲਾਵੇਂ ਲੀਲਲਗੀ ਤੇ ਸ਼ੁੰਦ ਆ ਬਲਿਲਾਂ ਜ਼ਿਲ੍ਹ ਤੋਂ ਜੱਨ ਜੋਣ ਗੱਲਿਆ ਹੀ ਜ਼ਿਲ੍ਹਾ ਹੈ ਤੋਂ ਦੇ ਸਾਂ ਬਲਿਲਾਂ ਹੈ, ਤੋਂ ਜੰਨ ਜੋਣ ਗੱਲਿਆ धिए बुलेबाल

प्रवक्तिय ठीटम बेठको है जि मेंने अकाओ सीनावरों स्वीतर केवर 75 जियों 6.05 2013 वर्षों है पूर सुरात प्रीतर केवर 75 जियों 6.05 2013 वर्षों है पूर सुरात प्रीतर की स्था पार्टी अपनी पूर स्वातन स्वीतर में दिस्केट की पीर को जी की। यहां स्वातन स्वात है पार्टी में पूर्व को स्वीतर केवर की स्वात केवर सीनावर हो है मूं कर स्वीतर्भा कि, है के हैं के सीनावर हो की सीनावर्धी किससे हैं वहीं है केवर पार्टी में सीनावर्धी किससे हैं वहीं है केवर परिवार में सीनावर्धी किससे हैं वहीं है केवर सीनावर्धी ਾਸ ਲਿਮ, ਹ ਨ. ਕੀ ਮਿਲਦੀ ਹੈ ਤਾਂ ਮੈਂ ਦੇਣਦਾਰ ਹ ਜਹਮਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਫੁਲੇਵਾਲ

ਪੱਤਰ ਪ੍ਰੇਰਕ ਅੰਮ੍ਰਿਤਸਰ/12 ਮਾਰਚ : ਸੀਟੂ ਨਾਲ ਸਬੈਧਰ ਸਨਅਰੀ ਮਜ਼ਦੂਰ ਯੂਨੀਅਨ ਦੀ ਜ਼ਰੂਰੀ ਮੀਟਿੰਗ ਪੁਤਲੀ ਘਰ ਸਥਿਤ ਪਾਰਟੀ ਦਫਤਰ ਵਿਖੇ ਪੀਟ ਨੇ ਇਕਤ ਪਾਰਟ

ਸੱਚਾ ਸਿੰਘ ਅਜਨਾਲਾ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ ਬੀਤੇ ਦਿਨ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਸਲਾਨਾ ਬਜਟ ਵਿਚ ਮਜ਼ਦੂਰ ਵਰਗ ਨੂੰ ਇਸ ਮਹਿੰਗਾਈ ਦੇ ਦੌਰ ਵਿਚ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ ਸਗੋਂ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਪਨਾਹਪੂਸ਼ਤੀ ਹੀ ਕੀਤੀ ਹੈ। ਕਾ. ਅਜਨਾਲਾ ਨੇ ਕਿਹਾ ਕਿ

ਫੈਡਬੈਂਕ ਫਾਇਨੈਂਸ਼ੀਅਲ ਸਰਵਿਸ਼ਜ਼ ਲਿਮਟਿਤ ਨਿਲਾਮੀ ਨੋਟਿਸ

ਆਮ ਜਨ ਸਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵੇਡਵੈਂਕ ਵਾਇਨੋਸ਼ੀਅਲ ਸਰਵਿਸਜ਼ ਲਿਮਟਿਡ, ਨੇ ਜਿਹੜੇ ਖਾਤਿਆਂ (ਹੇਠ ਲਿਖੋ) ਦੀ ਰਸ਼ਮ ਬਕਾਇਆ ਹੈ ਜਾਂ ਜੋ ਕਿ ਡਿਵਾਲਟਰ

මਮੀ ਬਪੁਰ/ਸੁਰਿਵਦ ਦਮਦਮੀ, ਰਿੰਥੂ ਮਲਚੋਹਰਾ ਕੈਟਕਪੁਰ, 1.2 ਮਾਰਦ: ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਭੀ.ਸੀ.ਐਮ. ਇੰਟਰਨੈਸ਼ਨਲ ਸਕੂਲ ਦੇ ਬਾਰਵੀ ਕਲਾਸ਼ (ਕਾਮਗ਼) ਦੇ ਵਿਦਿਆਰਥੀਆਂ ਨੂੰ ਸਥਾਨਕ ਵੋਕਲ ਪੁਆਇੰਟ ਵਿਖੇ ਸਥਿਕ ਬਾਬਾ ਮਿਲਕ ਸ਼ੈਕਟਰੀ ਦਾ ਚੌਰਾ ਕਰਵਾਇਆਂ ਗਿਆ। ਦੇਅਰਮੈਨ ਪਵਨ ਮਿੰਤਲ ਅਤੇ ਪ੍ਰਿਸੰਪਲ ਮਿਲਮ ਮੀਨਾਕਬੀ ਸ਼ਰਮਾਂ ਦੇ ਨਿਰਦੇਸ਼ਾਂ 'ਤੇ ਕੇਸ਼ਕ ਬਾਲ, ਗੰਨਾ ਗਰਗ, ਕਵਿਤਾ ਜੋਨ ਅਤੇ ਜਸਲੀਨ ਫਾਬੜਾ ਅਧਿਆਪਕਾਂ ਵੱਲੋਂ ਸਕੂਲ ਕੈਨ ਗਰਗ, ਕਵਿਤਾ ਜੋਨ ਅਤੇ ਜਸਲੀਨ ਫਾਬੜਾ ਅਧਿਆਪਕਾਂ ਵੱਲੋਂ ਸਕੂਲ ਕੈਨ ਗਰਗ ਤਵੀਤਾ ਜੋ ਨੇ ਅਤੇ ਜਸਲੀਨ ਫਾਬੜਾ ਆਧਿਆਪਕਾਂ ਵੱਲੋਂ ਸਕੂਲ ਕੈਨ ਗਰਗ ਤਵੀਤਾ ਜਾਣੇ ਦੇ ਰਹਿ ਵੇਕਲਾ ਦੇ ਦਾਰੀਆਂ ਬਹੁਤਾਂ ਰਿਆਰ ਕਰਨ ਵਾਲੀ ਇਸ ਬਾਬਾ ਮਿਲਕ ਵੈਕਟਰੀ ਵਿਖੇ ਲਿਜਾਇਆ ਗਿਆ, ਜਿੱਥੇ ਬਾਬਾ ਮਿਲਕ ਦੇ ਕਰਨ ਅਰੋੜਾ ਅਤੇ ਅਵਿਨਾਸ਼ ਕੁਮਾਰ ਜੀ.ਐਮ. ਵੱਲੋਂ ਬੰਦਿਆ ਨੂੰ ਭਗੂਰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਰਵਿਆਰਥੀਆਂ ਨੂੰ ਕੈਟਨੀ ਦੇ ਹਰ ਬਿਸ਼ਤਨ ਵਿੱਚ ਲਿਜਾਇਆ ਗਿਆ ਅਤੇ ਦੁੱਧ, ਪਨੀੜ, ਖੋਯਾ, ਨੰਸੀ, ਚਹੀ, ਮਹਿਆਈਆਂ ਅਤੇ ਰਿਆਰ ਹੋ ਰਹੇ ਹੋਰ ਸਮਾਨ ਸਬੰਧੀ ਫਿਸ਼ਬਰ ਪ੍ਰਾਰਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਕੂਲ ਦੇ ਸਟਾਵ ਅਤੇ ਵਿਵਿਆਰਥੀਆਂ ਨੂੰ ਇਸ ਦੌਰ ਨੂੰ ਜਾਣਕਾਰੀ

## aसम्मीरण्टी३ रिम्डिग्न क्रा

ਬੇਦਖਲੀ ਨੋਟਿਸ ਅਸੀਂ ਭਗਵਾਨ ਦਾਸ ਪੁੱਤਰ ਰਾਮ ਪ੍ਰਸਾਦ ਪੁੱਤਰ ਦਾਸੀ ਰਾਮ ਵਾ ਨਿਰਮਲਾ ਪਤਨੀ

#### ਨਾਂ ਬਦਲੀ

I, Munish, s/o Balwinder ku r/o 404-f, Golflink apartm Hambran road, Ludhiana, h changed my name from Munis Munish kumar Gupta

orbanged my name from priyanka to Priyarika gupta, alo Beal I, Munish kumar gupta, alo Beal I, Munish kumar, r/o 404-f, Gofflink apatiment, Hambran road, Ludhlena, has changed my minor daughter's name from Dhritt to Dhritt Gupta ਅਨੇ ਜੋਤਾ, ਜੋ ਜੋਤਾ ਕਰਤੀ ਗੁਰਪੀਫ਼ ਸਿੰਘ ਵਾਲੀ 2.21 ਗਰੀ ਨੰ. 5, ਨੇਡੇ ਜੀ ਆਰ ਭੀ? ਅਲੇਡੋਸੀ, ਰੈਬੜਾ ਵੱਡ, ਪ੍ਰਕਾਸ਼ ਸਿੰਘ ਵਾਲੀ ਅਲੇਡੋਸੀ, ਰੈਬੜਾ ਵੱਡ, ਪ੍ਰਕਾਸ਼ ਸਿੰਘ ਵਾਲੀ ਜੋਤਾ ਚਨ ਗੱਲ ਗੱਲ ਜੋਤਾ ਜੋਤਾ ਜੋਤਾ ਜੋਤਾ ਜੋਤਾ ਭੋਜਵਾਨ ਦੇਗ ਤਰੀ ਹਨੀਂ ਜੋਤਾ ਜੋਤਾ ਜੋਤਾ ਜੋਤਾ ਜੋਤਾ ਨੇਡੇ ਵਿਸ਼ਾ ਸ਼ਿਕਾਸ਼ ਤਰੀ ਜ਼ਰੂਰਤੀ ਸਿੰਘ ਵਾਲੇ ਸੋਸਟਾਨ ਰੇਬੜ ਤਰੀ ਵਾਲੀ ਜ਼ਿਕਾਸ਼ ਤਰੀ ਸ਼ਰੀ ਜੋਤਾ ਸਲੇਟ ਨੇਡੇ ਸਿੰਘ ਵਾਲੀ ਜ਼ਿਕਾਸ਼ ਤਰੀਸੀ ਸਲੇਟ ਨੀ ਮੁਕਤਸ਼ ਸਾਹਿਬ, ਨੇ ਆਪਣਾ ਨਾਮ ਬਣਾਲ ਸੋਹਿਬਗ਼ ਸਿੰਘਰ ਤਰੀ ਨੇ ਆਪਣਾ ਨਾਮ ਬਣਾਲ ਸੋਹਿਬਗ਼ ਸਿੰਘਰ ਤਰੀ ਨੇ ਆਪਣਾ ਨਾਮ ਬਣਾਲ ਸੋਹਿਬਗ਼ ਸਿੰਘਰ ਤਰੀ ਸਿੰਘਰ ਜੋਤਾ ਨਾਮ ਮਲੇਂਟ (ਸ੍ਰੀ ਮੁਕਰਸਰ ਸਾਹਿਬ) ਨੇ ਆਪਣਾ ਬਦਲ ਕੇ Daljest Kaur ਰੱਖ ਲਿਆ ਹੈ।

## ਮੋਟਰ ਕੁਨਕੈਸ਼ਨ

ਵਾ ਇੱਕ ਟਿਊਬਵੈੱਲ ਕੁਨੈਕਸ਼ਨ (10 ਹਾਰਸਪਾਵਰ) ਖਾਤਾ ਨੰਬਰ ਐਮ.ਡੀ.–1960 ਜੋ ਜਸਵਿੰਦਰ ਕੌਰ ਪਰਨੀ ਬਰਨੇਸ਼ ਸਿੰਘ ਵਾਸੀ ਸਾਹਫੇਵਾਲ (ਲੁਖਿਆਣਾ) (ਕਰਕਾ ਮੁੰਦਰੀ) ਤੋਂ ਵਦਲ ਕੇ ਰੇਖਾ ਰਾਣੀ ਪਰਨੀ ਅਜੇ ਕੁਮਾਰ ਵਾਸੀ ਮੁੰਦਰੀ (ਡਿਰੋਦਪੁਰ) ਦੇ ਨਾਂ ਰਥਦੀਲ ਹੋ ਗਿਆ ਇਰਵਾਬਰਕਰ 710 ਦਿਨਾਂ ਐਦਰ ਪੀ. ਐਸ. ਪੀ. ਸੀ. ਐਲ. ਦਫ਼ਰਰ ਮੁੰਦਕੀ ਨਾਲ ਸੰਪਰਕ ਕਰਨ

ਸ਼ਤਿਹਾਰਾਂ ਸੰਬਧੀ ਜ਼ਰੂਰੀ ਬੋਨਤ

धवलिय ठॅटिम

कार्योत्रीयः तैः 20, प्रथमः nu-98, शास्त्रीः (राष्ट्रा-10059 गोक्स्मीरेकः । U74999PE2017PTC046119 प्रथमेरेकः । U74999PE2017PTC046119 एकः तैः १६ (वैधारीयः (पितस्यविधारः) प्रस्तुः 2014 छे कुः ति पुर्वे भित्रे उत्तर्धानीति तसी अध्यक्ष विध्यये प्रयोक्त रेत्र पुर्वे भित्रे उत्तर्धानीति तसी अध्यक्ष विध्यये प्रश्नितः प्रश्नित्रीः विश्वये प्रश्नित्र अप्तर्थे । यो स्वार्थे अप्तर्थे । प्रश्नित्रीः विश्वये प्रस्तुः १९ ने सम्बर्धः १६ ने सम्बर्धः अस्त्र अस्त्रे । अस्त्रिः स्वर्षः १९ ने सम्बर्धः १९ ने सम्बर्धः अस्त्रे । अस्त्रे अस्त्रे ।

ਏਐਨਜੀ ਨਾਈਫਸਾਇੰਸਜ਼ ਇੰਡੀਆ ਨਿਮਿਟਡ ਗੰਜ ਬਰਤ: ਐਸਸੀਓ 113 ਦਰਵਾਰ ਵੈਪਲੈਕਸ ਫਟਜੀਰ ਐਵੀਨਊ ਵੀ ਵਨਵ ਐਸ੍ਰੋਗਿਜ਼- 143001. ਸੀਆਈਲੈਨ : L24230PB2006PLC939341, ਵੈਸਲਾਈਟ : www.anglifesciences.com,

cselangilleaclances.com, ਵੋਰ ਤੋਂ 0183-5133473

ਅਸਾਧਾਰਨ ਜਨਰਲ ਮੀਟਿੰਗ ਦਾ ਨੋਟਿਸ
ਇਹ ਨੋਟਿਸ
ਇਹ ਨੋਟਿਸ ਦਿਤਾ ਜਾਂਦਾ ਹੈ ਕਿ ਏਐਨਜੀ ਲਾਈਬਸਾਇਸਿਜ਼ ਇਡਸੇਆ ਨਿਮਿਟਡ ਦੇ ਮੈਂਬਰਾਂ ਦੀ ਅਸਾਧਾਰਨ ਜਨਰਨ ਮੀਟਿੰਗ ਦਾ ਨੋਟਿਸ
ਇਹ ਨੋਟਿਸ ਦਿਤਾ ਜਾਂਦਾ ਹੈ ਕਿ ਏਐਨਜੀ ਲਾਈਬਸਾਇਸਿਜ਼ ਇਡਸੇਆ ਨਿਮਿਟਡ ਦੇ ਮੈਂਬਰਾਂ ਦੀ ਅਸਾਧਾਰਨ ਜਨਰਨ ਮੀਟਿੰਗ ਦਾ ਨੋਟਿਸ
ਇਹ ਨੋਵਿਸ, ਦਿਤਾ ਜਾਂਦਾ ਹੈ ਕਿ ਏਐਨਜੀ ਲਾਈਬਸਾਇਸਿਜ਼ ਇਡਸੇਆ ਨਿਮਿਟਡ ਦੇ ਮੈਂਬਰਾਂ ਦੀ ਅਸਾਧਾਰਨ ਜਨਰਨ ਮੀਟਿੰਗ (ਦੀਜੀਐਮਾ)
ਰਾਹੀਂ ਦੀਜੀਐਮ ਦੇ ਨੋਟਿਸ ਵਿਕੇ ਦਰਸ਼ਾਏ ਕਾਰੋਬਾਰ ਦੀ ਸ਼ਹੀਕਜ਼ਾ ਲਈ ਕੀਤੀ ਜਾਵੇਗੀ। ਕਾਰਪੋਰੇਟ ਮਾਮਲੇ ਮੈਰਰਾਰਾ (ਐਮਸੀਏਾ) ਦੂਆਰਾ
ਸਾਹੀਂ ਆਮ ਸਰਕੁਲਰ ਮਿੰਗ 8 ਅਪ੍ਰੈਨ 2020, 13 ਅਪ੍ਰੈਨ 2020, 5 ਮਈ 2020, 13 ਜਨਵਕੀ 2021, 14 ਦਸਿਥ 2021 ਅਤੇ 5
ਮੀਟੇ 2022 (ਇਕਰਹੀਆਂ ਐਮਸੀਏ ਸਰਕੁਲਰਾਂ ਕਿਹਾ ਗਿਆ) ਅਤੇ ਸ਼ਰਿਫਿਰਿਟੀਸ਼ ਐੱਡ ਐਸਰਸੀਦ ਬੋਰਡ ਆਫ਼ ਇਡਸੇਆ (ਸੋਸ਼ੀ) ਦੁਆਰਾ ਜ਼ਰੀ ਸਰਕੁਰਤਾਂ ਮਿਰੀ 12 ਮਈ 2020, 15 ਜਨਵਕੀ 2021 ਅਤੇ 31 ਮਈ 2022 (ਇਕਰਹੀਆਂ ਸੋਸ਼ੀ ਸਰਕੁਲਰਾਂ ਕਿਹਾ ਗਿਆ) ਦੀ ਪਾਰਣਾ ਕਰਦੇ ਹੋਏ ਕੈਪਨੀ ਨੇ ਅਸਧਾਰਨ ਜਨਰਨ ਮੀਟਿੰਗ ਦਾ ਨੋਟਿਸ ਦਿਰਕਟਰਾਨਿਕ ਮਾਧਿਅਮ ਰਾਹੀਂ ਉਹਾਂ ਮੈਂਬਰਾਂ ਨੂੰ ਜਿਨਾਂ ਦੇ ਈ ਮੌਲ ਪੜੇ ਕੰਪਨੀ/ਰਜਿਸਟਰਾਰ/ਟਰਾਂਸ਼ਕਰ ਏਜਟ/ਡਿਪੋਸਰਗੇ ਕੋਰ ਦਰਜ਼ ਹੈ ਨੂੰ ਭੇਜ ਦਿਤੇ ਹਰ। ਈਜੀਐਮ ਦਾ ਨੋਟਿਸ ਦੀ ਭਰਿਕ ਕਾਪੀਆਂ ਮੈਂਬਰਾਂ ਨੂੰ ਭੇਜਣਾ ਵਲੋਂ ਐਮਸੀਏ ਸਰਕੁਰਤਾਂ ਅਤੇ ਸੋਬੀ ਸਰਕੁਨਤਾ ਰਾਹੀਂ ਕੋਰ ਲਗਾ ਦਿਤੀ ਗਈ ਹੈ। ਦੀਜੀਐਮ ਦਾ ਨੋਟਿਸ ਪੰਧਰੀ ਦੀ ਬੈਂਬਸਾਈਟ ਜੋ ਕਿ ਅਧਾਪਗਗ਼ੀ(ਭਰਤ)ਗਰਨਤਰਨ ਅਤੇ ਬਾਰੇ ਸਟਕਰੀਅਨ ਮਾਧਦੀ ਦਾ ਅਤਾ ਸ਼ਰਕਾਰ ਦੀ ਜ਼ਰੀਕਰ ਸ਼ਰਕਾਰ ਅਤੇ ਨੇਸ਼ਨਲ ਸਰਵਰਿਟੀਜ਼ ਡਿਪੋਸਟਰੀ ਰਿਮ. ਦੀ ਵੈਸ਼ਸਾਈਟ 'ਤੇ ਵੀ ਉਪਲਬਧ ਹਨ। ਕੰਪਨੀਜ਼ ਐਕਟ 2013 ਦੇ ਸੋਕਸ਼ਨ 108 ਦੀਆਂ ਤਜਵੀਜ਼ਾਂ ਜਿਸਾਂ ਨੂੰ ਕਿ ਕੰਪਨੀਜ਼ ਪੀਨੇਜਮੈਟ ਐਂਡ ਐਂਡਮਨਿਸਟਰੇਸ਼ਨ) ਰੁਲਜ 2014 ਦੇ ਕੁਲ 20 ਅਤੇ ਸੋਬੀ (ਡਿਸੀਟਿਜ਼ ਦਿਵਸਾਈਟ ਜ਼ਰੀਕਰ ਸ਼ਰਕਿਰਸ਼ ਰਿਕਵਾਦਿਮੀਟ) ਹੋਗੂਲੇਸ਼ਨ 2015 ਦੇ ਗ੍ਰੈਰਡਿਜ਼ 44 ਅਤੇ ਇਸਟਿਊਜ਼ਟਸ ਆਫ਼ ਬੈਂਪਨੀ ਸੋਕਟਰੀਜ ਆਫ਼ ਇਡੀਆ ਦੁਆਰਾ ਜਾਰੀ ਜਨਰਲ ਮੀਟਿੰਗ 'ਤੇ ਸੈਕਟਰੀਅਲ ਮਾਧਦਿਤ' (ਐਸਐਸ-2ਾ) ਜੋ ਸਮੇਂ ਸਮੇਂ 'ਤੇ ਸੋਧੇ ਗੰਡ ਟੀਰ ਕੰਪਨੀ ਸੋਕਟਰੀਜ ਆਫ਼ ਇਡੀਆ ਦੁਆਰਾ ਜਾਰੀ ਜਨਰਲ ਮੀਟਿੰਗ ਦੀ ਸੋਕਟਰੀਅਲ ਮਾਧਦਿਤ (ਐਸਐਸ-2ਾ) ਜੋ ਸਮੇਂ ਸਮੇਂ 'ਤੇ ਸੋਧੇ ਗੰਡ ਟੀਰ ਕੰਪਨੀ ਸੋਕਟਰੀਜ ਅਤਾਫ ਇਡੀਆਂ ਦਰਜ਼ਾਵ ਜਾਰੀਆ ਜਾਰੀਆ ਕਰਤਾ ਪਿੰਸਟੀ ਦੀ ਸ਼ਰਕਾਰ ਕੀਤਾ ਹੈ।

ਕਰਣ ਹੈ। ਡੀਮੈਂਟ ਈ ਵੇਟਿੰਗ ਸਬੰਧੀ ਸਾਰੀਆਂ ਰਿਦਾਇਰਾਂ ਈਜੀਐਮ ਦੇ ਨੋਟਿਸ ਵਿਖੇ ਦਰਸਾਈਆਂ ਗਈਆ ਹਨ। ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਹੇਠ ਦਰਸਾਈਆਂ ਦਾ ਨੌਟ ਲਵੇ :

ਉ. ਰੀਮੇਂਟ ਈ ਵੋਟਿੰਗ ਹੇਠ ਦਰਸਾਏ ਸਮੇਂ ਅਨੁਸਾਰ ਉਪਲਬਧ ਹੋਵੇਗੀ

ਭੁੱਧਵਾਰ 29 ਮਾਰਚ 2023 ਸਵੇਰੇ 9:00 ਵਜੋਂ शे देटिंग प्रदु ਗੈਮੋਟ ਈ ਵੋਟਿੰਗ ਬੈਦ ਸ਼ੁੱਕਰਵਾਰ 31 ਮਾਰਚ 2023 ਸ਼ਾਮ 5:00 ਵਜੇ

une c। ਵਾਵਾਗ ਖਦ ਸ਼ੁਕਰਵਾਧ 31 ਮਾਚਚ 2023 ਸ਼ਾਮ 5:00 ਵਜੋ ਆ. ਈ ਵੇਟਿੰਗ ਲਈ ਕਟ ਆਵਾ ਮਿਤੀ ਸ਼ਨੀਵਾਰ 25 ਮਾਚਚ 2023 ਸਿਥੀਂ ਗਈ ਹੈ। ਮੈਂਚਰ ਜਿਨਾਂ ਦੇ ਨਾਂ ਸ਼ਨੀਵਾਰ 25 ਮਾਚਚ 2023 ਨੂੰ ਮੈਂਚਰਾਂ ਦੇ ਹਸਿਸਟਰ ਵਿਖੇ ਦਰਜ਼ਾ ਹਨ ਉਹ ਈ ਵੇਟਿੰਗ ਰਾਹੀਂ ਵੋਟ ਪਾਉਣ ਦੇ ਹੋਬਦਾਰ ਹਨ। ਜੇਕਰ ਟੇਜੀਐਮ ਵਿਚ ਭਾਗ ਲੈਣ ਦੀ ਵੇਟਿੰਗ ਸਪੈਂਧੀ ਕੋਈ ਸਵਾਲ ਜਾਂ ਮਰਕੋਚ ਹੈ ਤਾਂ ਤੁਸੀਂ www.moting.nedi.com ਦੇ ਭਾਉਨਜੋਂਡ ਸੈਕਸ਼ਨ ਵਿਖੇ ਉਪਲੱਬਧ 'ਕ੍ਰੀਡ੍ਰੋਕਟੋਗ ਆਸ਼ਕਰ ਕ੍ਰੀਅਦਨ' ਪਰਵਾਰ ਕੁਲੇਚਦਾ, ਅਤੇ ਦੀ-ਵੇਟਿੰਗ ਮੈਨੂਅਨ ਵੇਖ ਸਕਦੇ ਹੋ ਜਾਂ ਜਾਂ evoting@nadi.co.in 'ਤੇ ਦੀਮੰਨ ਕਿਖ ਸਕਦੇ ਹੋ ਜਾਂ 1800 1020 990 'ਤੇ ਸਿਪਰਕ ਕਰ ਸਕਦੇ ਹੋ।

# ਦਾ ਵਿਸ਼ੇਸ਼ ਉਪਹਾਲਾ ਕਹੀ ਅਤੇ ਨੱਜਵਾਨਾਂ ਨੂੰ ਆਪਣੇ ਰੋਜ਼ਗਾਨਾਂ ਦੋਲਣ ਲਈ ਮੁੱਚਦ ਕਰੋ123 ਮਾਰਚ ਨੂੰ ਸੱਭ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਹਧਾਲੀ ਦਿੱਤੀ ਸਾਵੇਗੀ ਬਾਦ ਵਿੱਚ ਅਸੀਂ ਸ਼ਹੁਤ ਵੱਡੀ ਕਾਨਵੰਡੇਸ ਕਰਾਂਗੀ ਸ਼ਾਸ਼ ਵਿੱਚ ਰੁੱਗ ਸ਼ਹਤ ਵੱਡੀ ਕਾਨਵੰਡੇਸ ਕਰਾਂਗੀ ਜਿਸ ਵਿੱਚ ਬੁੰਡਕਰਨ ਦੀ ਨੀਂਦ ਲੁੱਗੀ ਪਈ ਸਰਕਾਰ ਨੂੰ ਜਗਾਵਾਂਗੀ।ਇਸ ਮੇਕੋ ਅਬਿਕ ਕੁਮਾਰ,ਮਦਨ ਨੰਬਾ ਨੰਗਲ , ਜ਼ਬਲ ਚੰਦ ਅਤੇ ਭਜਨ ਆਦਿ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੁਨਦਾਨ ਕੈਂਪ 20 ਨੂੰ

ਵਿਦੇਸ਼ੀ ਕੈਪਨੀਆਂ ਦੇ ਖਿਲਾਫ਼ ਬਗਾਵਤ

ਭਗਤ ਸਿੰਘ ਨੇ ਰਾਜਗੁਰੂ, ਸੁਖਦੇਵ ਭੇਤ ਬਹੀਦ ਹੋ ਕੇ ਹਿੰਦੂਸਤਾਨ ਨੂੰ ਅਜ਼ਾਦ ਕਰਵਾਇਆ ਸੀ। ਉਹਨਾਂ ਹੀ ਵਿਦੇਸ਼ੀ ਕੰਪਨੀਆਂ

ਕਰਵਾਇਆ ਸੀ। ਉਹਨਾ ਹੀ ਵਿਦਸ਼ੀ ਕਪਨੀਆਂ ਨੂੰ ਅੱਜ ਦੀ ਪੰਜਾਬ ਸਰਕਾਰ ਉਹਨਾਂ ਨੂੰ ਕਾਰੋਬਾਰ ਖੋਲ੍ਹਣ ਲਈ ਵਿਸ਼ੇਸ਼ ਸੰਦਾ ਦੇ ਰਹੀ ਹੈ। ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦਾ ਵਿਸ਼ੇਸ਼ ਉਪਰਾਲਾ ਕਰੋ। ਅਤੇ ਨੌਜਵਾਨਾਂ ਨੂੰ

ਸਖਦੇਵ ਸਿੰਘ ਪਨੇਸਰ

ਸੁਖਦੇਵ ਸਿੰਘ ਪਨੇਸਕ ਕਾਨਗਬ੍ਰ/12 ਮਾਬਦ: ਅੱਜ ਕਾਨਗੜ੍ਹ ਕਸਬੇ ਵਿੱਚ ਇਫਟੂ ਏ ਜ਼ਿਲ੍ਹਾ ਪ੍ਰਧਾਨ ਗੁਰਦਿਆਨ ਰੱਕੜ ਅਤੇ ਨਿਰਮਲ ਸਿੰਘ ਸੰਗੀ ਦੀ ਪ੍ਰਧਾਨਗੀ ਹੈਨ ਇਕ ਵਿਚਲ ਇਕੱਠ ਹੋਇਆ। ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਸ਼ਹੀਦੇ ਆਜ਼ਮ ਸ਼ੂ ਗਰਤ ਸਿੰਘ ਦੀ ਰੁਕਵਾਨੀ ਤੋਂ ਬਾਨਦਾ ਪਾਇਆ।ਇਸ ਸਮੇਂ ਨਿਰਮਲ ਸੰਗੀ ਨੇ ਬੋਲਾਇਆਂ ਰਿਕਧਾ ਕਿ

ਰਿਰਮਾਨ ਜੋਭੀ ਨੇ ਬੈਲਦਿਆਂ ਕਿਹਾ ਕਿ ਗੁਲਮੀ ਦੀਆਂ ਜੰਜੀਰਾਂ ਤੋੜਨ ਲਈ ਭਗਤ ਸਿੰਘ ਸਰਦਾਰ ਨੇ ਆਪਣੇ ਸਾਥੀਆਂ ਨੂੰ ਪ੍ਰੋਰਿਤ ਕਰਕੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਵਾਂਸੀ ਦੇ ਰੋਜੇ ਨੂੰ ਹੋਸ ਕੇ ਗਲੇ ਨਾਲ ਲਾਉਦਿਆਂ ਬਹੀਦੀਆਂ ਪ੍ਰਾਪਤ ਕੀਡੀਆਪਕ ਅੱਜ ਦੀ ਮੌਜੂਦਾ ਸਰਕਾਰ ਦੇ ਸਿਆਸਤ ਦਾਨ ਪੀਲੀਆਂ ਪੰਗਾਂ ਬੰਨ੍ਹ ਕੇ ਭਗਤ ਸਿੰਘ ਦੇ

ਐਮ੍ਰਿਤਪਾਲ ਬਾਜਵਾ ਬੇਗੋਵਾਲ, 12 ਮਾਰਚ : ਸਮਾਜ ਸੇਵੀ ਪ੍ਰਮੁੱਖ ਸੰਸਥਾ ਲਾਇਨ ਕਲੱਬ ਬੇਗੋਵਾਲ ਸੇਵਾ ਦੇ ਸਮਕਾ ਨਾਇਨ ਕਨਕ ਬਗਵਾਨ ਸਵਾ ਦੇ ਬੋਰਡ ਮੈਂਬਰ ਦੀ ਵਿਸੇਸ ਸੀਟਿੰਗ ਕਲੱਬ ਪ੍ਰਧਾਨ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਬੇਗੋਵਾਲ ਚ ਹੋਈ। ਇਸ ਮੌਕੇ ਲਾਈਨਜ ਕਲੱਬ ਬੇਗੋਵਾਲ ਸੇਵਾ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਅੱਗੇ ਡੋਰਦੇ ਹੋਏ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੂਨਦਾਨ ਕੈੱਪ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਕਲੱਬ ਵਲੋਂ ਕੀਤੇ ਜਾਣ ਵਾਲੇ ਮੁੱਖ ਸਮਾਜ ਸੇਵੀ ਕੈਮਾਂ ਦੀ ਕਾਰ ਜਾਣ ਵਾਲ ਸੂਧ ਸਮਾਜ ਸਵੀ ਕਸਾ ਦਾ ਰੂਪ ਰੇਖਾ ਰਿਆਰ ਕੀਤੀ ਗਈ। ਉਨ੍ਹਾ ਕਿਹਾ ਕਿ ਲਾਈਨਜ ਕਲੱਬ ਬੇਗੋਵਾਲ ਸੇਵਾ ਆਉਣ ਵਾਲੇ ਦਿਨਾਂ ਵਿਚ ਇਕ ਵਿਸੇਸ ਤੱਰ ਤੇ ਸਕੂਲ ਦੇ ਬੱਚਿਆ ਨੂੰ ਕਾਪੀਆ ਤੇ ਹੋਰ ਸਮਾਨ ਦਿੱਤਾ ਜਾਵੇਗਾ ਤਾਂ ਸਕੂਲ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿ ਸਕਣ। ਇਸ ਤੋਂ ਪੜ੍ਹਾਈ ਕਵਾ ਨਾ ਗਹਾ ਮਕਦਾ leth ਨੂੰ ਇਲਾਵਾ ਬਹਿਰ ਦੇ ਮੁੱਖ ਸਕੂਲਾਂ ਵਿੱਚ ਵਾਤਾਥਰਨ ਦੀ ਸ਼ੁੱਧਰਾ ਲਈ ਪੈਦੇ ਲਾਉਣ ਦਾ ਪਰਜੈਕਟ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਤੇ ਬੱਚਿਆ ਨੂੰ ਸਾਥ ਦੇਣ ਲਈ ਪ੍ਰੈਰਿਡ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੇਣ ਦੀ ਜਲਦ



ਕੋਈ ਵੀ ਪਰਿਵਾਰ ਦਾ ਮੈਂਬਰ ਭੁੱਖਾ ਨਾ ਰਹਿ ਸਕੇ। ਇਸ ਮੌਕੇ ਪ੍ਰਧਾਨ ਸਿਮਰਜੀਤ ਸਿੰਘ ਨੇ

ਹਵਤੇ ਵੱਖ ਵੱਖ ਸਕੂਲਾਂ ਵਿਚ ਕੈਂਪ ਲਗਏ ਜਾਣਗੇ। ਜਿਸ ਦੀ ਸ਼ੁਰੂਆਤ ਅੱਜ ਬੇਗੋਵਾਲ ਬਲਾਪੀਰ ਰੋਡ ਤੋਂ ਕੀਤੀ ਜਾਵੇਗੀ। ਇਸ ਮੌਕੇ

ਕਿਹਾ ਕਿ ਇੰਟਰਨੈਸ਼ਨਲ ਲਾਇਨ ਕਲੱਬ ਵਲੋਂ ਵੱਧ ਤੋਂ ਵੱਧ ਸਮਾਜ ਸੇਵੀ ਕੈਮਾਂ ਦੇ ਨਾਲ ਨਾਲ ਸਕੂਲਾਂ ਵਿਚ ਸਕੂਲੀ ਬੱਚਿਆਂ ਨੂੰ ਇਸ ਵਿਸੇਸ਼ ਸੈਮੀਨਾਰ ਰਾਹੀਂ ਪੰਦਿਆਂ ਦੀ ਮਹਤਤਾ ਪ੍ਰਤੀ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾ ਦੀ ਭਲਾਈ ਲਈ ਪਹਿਲਕਦਮੀ ਕਰਦਿਆਂ ਵੱਖ ਵੱਖ ਬਾਵਾਂ ਤੇ ਬਲੱਡ ਸ਼ੂਗਰ ਕੈਂਪ ਅਤੇ ਸਕੂਲਾਂ ਵਿਚ ਬੱਚਿਆਂ ਲਈ ਦੇਦਾ ਦੀਆਂ ਬਿਮਾਰੀਆ

ਕਲੱਬ ਮੈਂਬਰਾਂ ਨੂੰ ਇਨ੍ਹਾ ਪਰਜੈਕਟਾ ਨੂੰ ਸਫਲ ਬਣਾਉਣ ਲਈ ਸਾਬ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ 20 ਕਰਤਾ ਹਿਆ। ਇਸ ਸੰਧ ਨਜ਼ਾਵਾਨ ਨੂੰ 20 ਮਾਰਚ ਨੂੰ ਲਗਾਏ ਜਾ ਰਹੇ ਬਲੱਡ ਕੈੱਪ ਵਿੱਚ ਅਹਿਮ ਯੋਗਦਾਨ ਲਈ ਲਾਮਬੰਦ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਿਮਰਜੀਤ ਸਿੰਘ, ਵਿਰਸਾ ਸਿੰਘ, ਨਿਸ਼ਾਨ ਸਿੰਘ, ਲਖਵੀਰ ਸਿੰਘ, ਦਰਸ਼ਨ ਸਿੰਘ, ਆਦਿ

# ਫੈਕਟਰੀ ਵਿੱਚ ਹਾਈਜੈਨਿਕ ਤਰੀਕੇ ਨਾਲ ਤਿਆਰ ਹੋ ਰਹੀਆਂ ਵਸਤੂਆਂ ਨੂੰ ਵੇਖ ਕੇ ਵਿਦਿਆਰਥੀਆਂ ਨੇ ਕਾਫੀ ਸਲਾਘਾ ਕੀਤੀ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 475 ਦਿਵਿਆਂਗ ਲੋਕਾਂ ਨੂੰ ਸਹਾਇਤਾ ਉਪਕਰਨਾਂ ਦੀ ਵੰਡ

ਨਿਰਮਲ ਸਿੰਘ ਜਲੰਧਰ, 12 ਮਾਰਚ : ਮੈਂਬਰ ਪਾਰਲੀਮੈਂਟ ਸੇਰ ਬਲਬੀਰ ਸਿੰਘ ਸੀਚੇਵਾਲ ਵਲੋਂ ਅੱਜ ਕਿਤਾ ਪ੍ਰਬਾਸਨ ਅਤੇ ਸਮਾਜਿਕ ਨਿਆਂ ਅਤੇ ਸਬਰਤੀਕਰਨ ਮੰਤਰਾਲੇ, ਅਲਿਅਕ ਮੋਹਾਲੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸੇਂਟ ਕੈੱਪਲ ਨਾਲਵਿੱਤ ਸਰਲ ਕੈੱਟ ਵਿੱਚ ਸਲੰਧ ਜੌਸਫ਼ ਕਾਨਵੈਂਟ ਸਕੂਲ, ਕੇਂਟ ਰੋਡ, ਜਲੰਧਰ ਵਿਖੇ ਲਗਾਏ ਗਏ ਸਹਾਇਤਾ ਉਪਰਕਨ ਵੰਡ ਕੈਂਪ ਦੌਰਾਨ 475 ਦਿਵਿਆਂਗ ਲੋਕਾਂ ਨੂੰ ਮੁਫ਼ਤ ਸਹਾਇਤਾ ਉਪਕਰਨ ਵੰਡੇ ਗਏ। ਇਸ ਨੂੰਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਸੈਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਹਾਇਤਾ ਉਪਕਰਨ ਭਵਿੱਖ ਵਿੱਚ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦੇ ਆਤਮ ਵਿਸਵਾਸ਼ ਨੂੰ ਹੋਰ ਉਦਾਂ ਚੁੱਕਣਗੇ। ਉਨ੍ਹਾਂ ਕਿਹਾ ਕਿ ਇਹ ਮਦਦ ਉਨ੍ਹਾਂ ਦੇ ਜੀਵਨ ਨੂੰ ਹੋਰ ਸੁਖਾਲਾ ਬਣਾਵੇਗੀ ਅਤੇ ਇਸ ਨਾਲ ਇਹ ਆਪਣੇ ਰੋਜ਼ਾਨਾ ਦੇ ਕੰਮ ਅਸਾਨੀ ਨਾਲ ਕਰਨ ਦੇ ਸਮਰੱਥ ਹੋ ਸਕਣਗੇ। ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਪੰਜਾਬ ਸਟੇਟ ਕੈਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਜਵਿੰਦਰ ਕੌਰ ਬਿਆੜਾ ਦੀ ਮੌਜੂਦਗੀ ਵਿੱਚ ਸੋਤ ਬਲਬੀਰ ਸਿੰਘ ਸੀਚੇਵਾਲ ਨੇ 'ਸਮਾਜਿਕ ਅਧਿਕਾਰਤਾ'



ਵਿਸ਼ੇਸ਼ ਲੌੜਾਂ ਵਾਲੇ ਵਿਅਕਤੀ ਸਾਭੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਚਿੱਤਾ ਕਰਨ ਦੀ ਕੋਈ ਲੌੜ ਨਹੀਂ ਹੈ ਕਿਉਂਕਿ ਚਿੱਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਡਿੰਸ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਦਰਵਾਜ਼ੇ 24 ਘੰਟੇ ਇਸ ਨੇਕ ਕਾਜ ਲਈ ਖੁੱਲ੍ਹੇ ਹਨ। ਉਨ੍ਹਾਂ ਰਿਹਾ ਕਿ ਅਜਿਹੇ ਕੈਂਪ ਲਗਾਉਣ ਲਈ ਵੱਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਭਵਿੱਖ ਵਿੱਚ ਲੋੜਵੰਦ ਲੋੜਾਂ ਨੂੰ 18ਕਤ ਸਹਾਇਤਾ ਮੁਹੱਦੀਆ ਕਰਵਾਉਣ ਲਈ ਅਜਿਹੇ ਕੈਂਪ ਲਗਾਏ ਜਾਣਗੇ। ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਜ ਦੇ ਲੌੜਵੰਦ ਲੋਕਾਂ ਨੂੰ ਜਰੂਰੀ

ਸਹਾਬਤਾ ਸੁਹਬਾਆ ਕਰਵਾਉਣ ਲਈ ਇਹ ਕੈਂਪ ਲਗਾਉਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਭਰਪੂਰ ਬਲਾਘਾ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੂਬਾ ਸਰਕਾਰ ਦੀ ਲੋੜਵੰਦ ਲੋਕਾਂ ਨੂੰ

ਦੀ ਲਕਵਦ ਲਕਾਂ ਨੂੰ ਸਹਾਇਡਾ ਸੁਪੱਦੀਆਂ ਕਰਵਾਉਣ ਦੀ ਵਿਸ਼ੇਸ਼ ਪਹਿਲ ਹੈ। ਉਨ੍ਹਾਂ ਲੋੜਵੰਦ ਲੋਕਾਂ ਨੂੰ ਕਿਹਾ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋੜ ਅਨੁਸਾਰ ਸਹਾਇਡਾ ਮੁਹੱਈਆਂ ਕਰਵਾਈ ਜਾ ਸਕੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈੱਪ ਦੌਰਾਨ 925 ਸਹਾਇਤਾ ਉਪਕਰਨ ਵੈਡੋ ਗਏ ਜਿਸ ਵਿੱਚ ਮੋਟਰ ਨਾਲ ਚੱਲਣ ਵਾਲੀ ਟਰਾਈਸਾਈਕਲ, ਟਰਾਈਸਾਈਕਲ, ਫੋਲਡਿੰਗ ਵੀਲੂ ਚੇਅਰਸ, ਬੈਸਾਪੀਆਂ, ਵਾਰਿੰਗ ਸਟਿੱਕ, ਰੋਲੇਟਰ, ਸਣ ਵਾਲੀਆਂ ਮਸ਼ੀਨਾਂ (ਬੀਟੀਈ) ਐਮਐਸਆਈਡੀ ਕਿਟਾਂ, ਸੀਪੀ ਚੇਅਰਸ, ਸਮਾਰਟ ਕੇਨ, ਬਨਾਵਟੀ ਅੰਗ ਅਤੇ ਕਲਿਪਰਸ, ਤਿੰਨ ਸਮਾਰਟ ਫੋਨ ਅਤੇ ਇਕ ਬਰੇਲ ਕਿੱਟ ਸ਼ਾਮਿਲ ਹੈ। ਉਨ੍ਹਾਂ ਸੰਤ ਬਲਬੀਰ ਅਗਿਮਕੋ ਮੋਹਾਲੀ ਦੇ ਸਹਿਯੋਗ ਨਾਲ ਇਹ ਕੈੱਪ ਲਗਾਉਣ ਲਈ ਐਮ.ਪੀ. ਲੈਡਸ ਵਿਚੋਂ ਫੈਂਡ ਮੁਹੱਈਆ ਕਰਵਾਉਣ ਲਈ ਧੈਨਵਾਦ ਇਸ ਮੌਕੇ ਲਾਭਪਾਤਰੀਆਂ ਵਲੋਂ ਜ਼ਿਲ੍ਹਾ

ਪੂਰਵਕ ਜਾਣਕਾਰਾ ਦਿਤਾ ਗਈ। ਇਸ ਦੋ ਵਿਦਿਆਰਥੀਆਂ ਨੇ ਇਸ ਦੌਰੇ ਨੂੰ ਜਾਣਕਾਰੀ ਭਰਪੂਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਦੌਰਾਨ ਚੇਅਰਮੈਨ ਪਵਨ ਮਿੱਤਲ ਨੇ ਦੱਸਿਆ ਕਿ ਦੁੱਧ ਦੀ

ਪ੍ਰਸ਼ਾਸਨ ਦਾ ਵੀ ਉਨ੍ਹਾਂ ਨੂੰ ਮੁਫ਼ਰ ਸਹਾਇਤਾ ਪ੍ਰਸ਼ਾਸਨ ਦਾ ਵੀ ਉਨ੍ਹਾਂ ਨੂੰ ਮੁਫ਼ਰ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ। ਜ਼ੋਰਾਵਰ ਸਿੰਘ ਵਾਸੀ ਪਿੰਡ ਅਨੀਹਰ ਨੇ ਕਰਾ ਕਿ ਉਸ ਨੂੰ ਮੋਟਰ ਟਰਾਈਸਾਈਕਲ ਮਿਲੀ ਹੈ ਜਿਸ ਨਾਲ ਉਸ ਨੂੰ ਆਉਣ-ਜਾਣ ਵਿੱਚ ਅਸਾਨੀ ਹੋਵੇਗੀ। ਇਸ ਮੌਕੇ ਕੋਟ ਰਾਮਦਾਸ ਦੀ ਸੋਨੀਆਂ ਵਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹਾਇਤਾ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਗਿਆ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਇਸ ਤੋਂ ਪਹਿਲਾਂ ਵਧਾਕਾ ਡਿਪਟੀ ਕਾਂਮਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਇਸ ਕੈਂਪ ਵਿੱਚ ਪਹੁੰਚੀਆਂ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ.ਡਾ. ਜੈ ਇੰਦਰ ਸਿੰਘ, ਸਮਾਜ ਸੇਵੀ ਅਮਰਜੀਤ ਸਿੰਘ ਆਨੰਦ, ਰਹਿਸੀਲਦਾਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕਰ

ਅਤੇ ਹੋਰ ਵੀ ਹਾਜ਼ਰ ਸਨ। CMYB